

ਕਬੀਰ ਜੈਸੀ ਉਪਜੀ ਪੇਡ ਤੇ ਜਦੋਂ ਤੈਸੀ ਨਿਬਹੈ
ਉੜ੍ਹ ॥ ਹੀਰਾ ਕਿਸ ਕਾ ਬਾਪੁਰਾ ਪੁਜਹਿ ਨ ਕੁਤਨ
ਕਰੀਤ ॥੧੫੩॥ ਕਬੀਰਾ ਏਕ ਅੰਚਭਉ ਦੇਖਿਉ
ਹੀਰਾ ਹਾਟ ਬਿਕਾਇ ॥ ਬਨਜਨਹਾਰ ਬਾਹਰਾ ਕਉਡੀ
ਬਦਲੈ ਜਾਇ ॥੧੫੪॥ ਕਬੀਰਾ ਜਹਾ ਗਿਆਨੁ ਤਹ
ਧਰਮ ਹੈ ਜਹਾ ਝੁਠੁ ਤਹ ਪਾਪੁ ॥ ਜਹਾ ਲਭੈ ਤਹ
ਕਾਲੁ ਹੈ ਜਹਾ ਬਿਮਾ ਤਹ ਆਪਿ ॥੧੫੫॥ ਕਬੀਰ
ਮਾਇਆ ਤਜੀ ਤੁ ਕਿਆ ਭਇਆ ਜਉ ਮਾਨੁ ਤਹਿ
ਜਆ ਨਹੀ ਜਾਇ ॥ ਮਾਨ ਮਨੀ ਮਨਿਵਰ ਗਲੇ
ਮਾਨੁ ਸਭੈ ਕਉ ਖਾਇ ॥੧੫੬॥ ਕਬੀਰ ਸਾਚਾ
ਸਤਿਗੁਰੁ ਮੈ ਮਿਲਿਆ ਸਬਦੁ ਜੁ ਬਾਹਿਆ ਏਕੁ ॥
ਲਾਗਤ ਹੀ ਭਇ ਮਿਲਿ ਗਇਆ ਪਰਿਆ ਕਲੇਜੁ
ਛੋਕੁ ॥੧੫੭॥ ਕਬੀਰ ਸਾਚਾ ਸਤਿਗੁਰੁ ਕਿਆ ਕਰੈ
ਜਉ ਸਿਖਾ ਮਹਿ ਚੁਕ ॥ ਅਧੈ ਏਕੈ ਨ ਲਾਗਈ
ਜਉ ਬਾਸੁ ਬਜਾਈਐ ਫੂਕ ॥੧੫੮॥ ਕਬੀਰ

ਹੈ ਗੈ ਬਾਹਨ ਸੁਖਨ ਘਨ ਛਤੁਪਤੀ ਕੀ ਨਾਰਿ ॥ ਤਾਸ
ਪਟਤਰ ਨ ਪਜੈ ਹਰਿ ਜਨ ਕੀ ਪਨਿਹਾਰਿ ॥੧੫੯॥
ਕਬੀਰ ਨਿਪ ਨਾਰੀ ਕਿਉ ਨਿਦੀਐ ਕਿਉ ਹਰਿ ਚੇਰੀ
ਕਉ ਮਾਨੈ ॥ ਉਹ ਮਾਂਗ ਸਵਾਰੈ ਬਿਖੈ ਕਉ ਚਹੁ
ਸਿਮਰੈ ਹਰਿ ਨਾਮੁ ॥੧੬੦॥ ਕਬੀਰ ਬੁਨੀ ਪਾਈ
ਥਿਤੁ ਭਈ ਸਤਿਗੁਰੁ ਬਧੀ ਧੀਰ ॥ ਕਬੀਰ ਹੀਰਾ
ਬਨਜਿਆ ਮਾਨ ਸੇਰਵਰ ਤੀਰ ॥੧੬੧॥ ਕਬੀਰ
ਹਰਿ ਹੀਰਾ ਜਨ ਜਉਹਰੀ ਲੈ ਕੈ ਮਾਡੈ ਹਾਟ ॥
ਜਬ ਹੀ ਪਾਈਅਹਿ ਪਾਰਖੁ ਤਬ ਹੀਰਨ ਕੀ ਸ਼ਾਟ ॥
੧੬੨॥ ਕਬੀਰ ਕਾਮ ਪਰੈ ਹਰਿ ਸਿਮਰੀਐ ਅਸਾ
ਸਿਮਰਹੁ ਨਿਤੁ ॥ ਅਮਰਾ ਪਰ ਬਾਸਾ ਕਰਹੁ ਹਰਿ
ਗਇਆ ਬਹਰੈ ਸ਼ਿਤੁ ॥੧੬੩॥ ਕਬੀਰ ਸੇਵਾ ਕਉ
ਦਇ ਭਲੇ ਏਕ ਸਤੁ ਇਕ ਰਾਮੁ ॥ ਰਾਮੁ ਜੁ ਦਾਤਾ
ਮਕਤਿ ਕੇ ਸਤੁ ਜਪਾਵੈ ਨਾਮੁ ॥੧੬੪॥ ਕਬੀਰ ਜਿਹ
ਮਾਰਗਿ ਪੰਡਿਤੁ ਗਏ ਪਾਛੈ ਪਰੀ ਬਹੀਰ ॥ ਇਕ
ਅਵਘਟ ਘਾਟੀ ਰਾਮ ਕੀ ਤਿਹੁ ਚੜ੍ਹਿ ਰਹਿਓ ਕਬੀਰ
॥੧੬੫॥ ਕਬੀਰ ਦੁਨੀਆ ਕੇ ਦੋਖ ਮੁਆ ਚਾਲਤੁ
ਕਲ ਕੀ ਕਾਨਿ ॥ ਤਬ ਕਲ ਕਿਸ ਕਾ ਲਾਜਸੀ
ਜੋਬ ਲੈ ਧਰਹਿ ਮੁਸਾਨਿ ॥੧੬੬॥ ਕਬੀਰ ਫੁਬਹਿਗੁ
ਰੇ ਬਾਪਰੇ ਬਹੁ ਲਗਨ ਕੀ ਕਾਨਿ ॥ ਪਾਰਸੀ ਕੇ ਜੁ
ਹਆ ਤੁ ਅਪਨੇ ਭੀ ਜਾਨੁ ॥੧੬੭॥ ਕਬੀਰ ਭਲੀ
ਸਧੂਕਰੀ ਨਾਨਾ ਬਿਧਿ ਕੈ ਨਾਜ ॥ ਦਾਵਾ ਕਾਹੁ ਕੈ
ਨਹੀ ਬਡਾ ਦੇਸੁ ਬਡ ਰਾਜੁ ॥੧੬੮॥ ਕਬੀਰ ਦਾਵੈ
ਦਾਝਨ ਹੇਤੁ ਹੈ ਨਿਰਦਾਵੈ ਰਹੈ ਨਿਸਕ ॥ ਜੇ ਜਨ
ਨਿਰਦਾਵੈ ਰਹੈ ਸੋ ਗਨੈ ਇਦੁ ਸੋ ਰਕ ॥੧੬੯॥
ਕਬੀਰ ਪਾਲਿ ਸਮਰਾ ਸਰਵਰੇ ਭਰਾ ਪੀ ਨ ਸਕੈ
ਕਈ ਨੀਰੁ ॥ ਭਾਗੈ ਬਡੈ ਤੇ ਪਾਇਓ ਤੁ ਭਰਿ ਭਰਿ
ਪਾਇ ਕਬੀਰ ॥੧੭੦॥ ਕਬੀਰ ਪਰਭਾਤੈ ਝਾਰੇ ਖਿ-
ਸਹਿ ਤਿਉ ਇਹੁ ਖਿਸੈ ਸਰੀਰੁ ॥ ਏ ਦਾਇ ਅਖਰ
ਨਾ ਖਿਸਾਹੁ ਸੋ ਗਹਿ ਰਹਿਓ ਕਬੀਰ ॥੧੭੧॥
ਕਬੀਰ ਕੋਠੀ ਕਾਠ ਕੀ ਦਹੁ ਦਿਸ ਲਾਗੀ ਆਗਿ ॥
ਪੰਡਤ ਪੰਡਤ ਜਲਿ ਮੁਏ ਮਰਖ ਉਬਰੈ ਭਾਗਿ ॥
੧੭੨॥ ਕਬੀਰ ਸੋਸਾ ਦਰਿ ਕਰੈ ਕਾਗਦਿ ਦਹੁ ਬਿ-
ਹਾਇ ॥ ਬਾਵਨ ਅਖਰ ਸੋਧਿ ਕੈ ਹਰਿ ਚਰਨੀ ਚਿਤੁ
ਲਾਇ ॥੧੭੩॥ ਕਬੀਰ ਸਤੁ ਨ ਛਾਡੈ ਸਤਈ ਜਉ
ਕਟਿਕ ਮਿਲਹਿ ਅਸਤੁ ॥ ਮਲਿਆਗਰ ਭੁਯੰਗਮ
ਬਢਿਓ ਤੁ ਸੀਤਲਤਾ ਨ ਤਜਤੁ ॥੧੭੪॥ ਕਬੀਰ
ਮਨੁ ਸੀਤਲ ਭਇਆ ਪਾਇਆ ਬਹਮ ਗਿਆਨੁ ॥
ਜਿਨਿ ਜੁਆਲਾ ਜਗੁ ਜਾਰਿਆ ਸੋ ਜਨ ਕੈ ਉਦਕੁ
ਸਮਾਨਿ ॥੧੭੫॥ ਕਬੀਰ ਸਾਰੀ ਸਿਰਜਨਹਾਰੈ ਕੀ
ਜਾਨੈ ਨਾਹੀ ਕਉਇ ॥ ਕੈ ਜਾਨੈ ਆਪਨ ਧਨੀ ਕੈ
ਦਾਸੁ ਦਾਵਾਨੀ ਹਉਇ ॥੧੭੬॥ ਕਬੀਰ ਭਲੀ ਭਈ
ਜੋ ਭਉ

ਪਰਿਆ ਦਿਸਾ ਗਈ ਸਭ ਭੁਲਿ ॥ ਓਰਾ ਗਰਿ
ਪਾਨੀ ਭਇਆ ਜਾਇ ਮਿਲਿਓ ਢਲਿ ਕੁਲਿ ॥੧੭੭॥
ਕਬੀਰਾ ਧਰਿ ਸਕਲਿ ਕੈ ਪਰੀਆ ਬੋਧੀ
ਦਹੁ ॥ ਦਿਵਸ ਚਾਰਿ ਕੈ ਪੇਖਨਾ ਅਤਿ ਖੇਹ ਕੀ ਖੇਹ
॥੧੭੮॥ ਕਬੀਰ ਸਰਜ ਦਾਦ ਕੈ ਉਦੈ ਭਈ ਸਭ
ਦਹੁ ॥ ਗੁਰ ਗਬਿਦੈ ਕੈ ਬਿਨ ਮਿਲੈ ਪਲਾਟੁ ਭਈ
ਸਭ ਖੇਹ ॥੧੭੯॥ ਜਹੁ ਅਨਭਉ ਤਹ ਭੈ ਨਹੀ
ਜਹੁ ਭਉ ਤਹ ਹਰਿ ਨਾਰਿ ॥ ਕਹਿਓ ਕਬੀਰ ਬਿ-
ਚਾਰਿ ਕੈ ਸਤੁ ਸੁਨਹੁ ਮਨ ਮਾਹਿ ॥੧੮੦॥

kabir yesi upyi ped te ya-o tesi nibhe orj.
hira kis ka bapura puyeh na ratan karorj. ||153||
kabira ek achambha-o dekji-o hira jat bika-e.
banyanjare bahra ka-udi badle ya-e. ||154||
kabira yaja gi-an tah Dharam he yaja yhuth tah pap.
yaja lobh tah kal he yaja kjiima tah ap. ||155||
kabir ma-i-a tei ta ki-a bha-i-a ya-o man tei-a naji ya-e.
man muni munivar gale man sabhe ka-o kja-e. ||156||
kabir sacha satgur me mili-a sabad yo baji-a ek.
lagat hi bhu-e mil ga-i-a pari-a kaleye chhek. ||157||
kabir sacha satgur ki-a kare ya-o sikja meh chuk.
anDhe ek na lag-i yi-o baNs bea-i-e fuk. ||158||
kabir he ge bajan saghan ghan chhatarpati ki nar.

Página 1373

tas patantar na puye jar yan ki panijar. ||159||
kabir nrip nari ki-o nindi-e ki-o jar cheri ka-o man.
oh maNg savare bikje ka-o oh simre jar nam. ||160||
kabir thuni pa-i thiṭ bha-i satgur banDhi Dhir.
kabir hira banyi-a man sarovar tir. ||161||
kabir jar hira yan ya-uhari le ke maNde jat.
yab hi pa-i-ah parkju tab hiran ki sat. ||162||
kabir kam pare jar simri-e esa simraju nit.
amra pur basa karaju jar ga-i-a bajore bit. ||163||
kabir seva ka-o du-e bhale ek sant ik ram.
ram yo data mukat ko sant yapave nam. ||164||
kabir yih marag pandit ga-e pachhe pari bajir.
ik avghat ghati ram ki tih charh raji-o kabir. ||165||
kabir duni-a ke dokje mu-a chalat kul ki kan.
tab kul kis ka lesi yab le Dhareh masan. ||166||
kabir dub-higo re bapure bajo logan ki kan.
parosi ke yo hu-a tu apne bji yan. ||167||
kabir bhali maDhukri nana biDh ko ne.
dava kaju ko naji bada des bad re. ||168||
kabir dave dean jot he nirdave raje nisank.
yo yan nirdave raje so gane indar so rank. ||169||
kabir pal samuha sarvar bhara pi na sake ko-i nir.
bhag bade te pa-i-o tuN bjar bjar pi-o kabir. ||170||
kabir parbhate tare kjiseh ti-o ih kjise sarir.
e du-e akjar na kjiseh so geh raji-o kabir. ||171||
kabir kothi kath ki dah dis lagi ag.
pandit pandit yal mu-e murakj ubre bhag. ||172||
kabir sansa dur kar kagad de biha-e.
bavan akjar soDh ke jar charni chit la-e. ||173||
kabir sant na chhade sant-i ya-o kotik mileh asant.
mali-agar bhuyangam bedhi-o ta sitalta na teant. ||174||
kabir man sital bha-i-a pa-i-a barahm gi-an.
yin yu-ala yag yari-a so yan ke udak saman. ||175||
kabir sari siryanjar ki yane naji ko-e.
ke yane apan Dhani ke das divani jo-e. ||176||
kabir bhali bha-i yo bha-o pari-a disa ga-iN sabh bhul.

Página 1374

ora gar pani bha-i-a ya-e mili-o dhal kul. ||177||
kabira Dhur sakel ke puri-a baNDhi de.
divas cjar ko pekjna ant kje ki kje. ||178||
kabir sure chaNd ke ude bha-i sabh de.
gur gobind ke bin mile palat bha-i sabh kje. ||179||
yah anbha-o tah bhe naji yah bha-o tah jar naji.
kaji-o kabir bicjar ke sant sunhu man maji. ||180||

Kabir, si el mortal continúa amando al Señor en el final, así como expresó en el principio, ni el más puro diamante, ni millones de joyas lo pueden igualar. (153)

Kabir, vi algo extraño y maravilloso, una preciosa joya estaba siendo vendida en la tienda y, como no había comprador, estaba siendo cambiada por una concha de caracol. (154)

Kabir, ahí donde hay Sabiduría Espiritual, hay Rectitud y *Dharma*, ahí donde hay falsedad, hay maldad, donde hay avaricia, hay muerte, donde hay Perdón está Dios Mismo. (155)

Kabir, ¿de qué sirve dejar a *Maya*, si uno no entrega su orgullo?, aún los silenciosos sabios y los videntes son destruidos por su orgullo, el orgullo se come todo. (156)

Kabir, conocí al Verdadero *Guru* y Él apuntó Sus Flechas del *Shabd* hacia mí, tan pronto me atiné, caí al suelo con un agujero en mi corazón. (157)

Kabir, ¿Qué podría el *Guru* Verdadero hacer, cuando Sus *Sikjs* cometen errores?, esos ciegos no escuchan Sus Enseñanzas, es tan inútil como soplarle al bambú. (158)

Kabir, la esposa del rey tiene todo tipo de caballos, elefantes y cargadores, pero nada iguala al cargador de agua del humilde Sirviente del Señor. **P. 1373.** (159)

Kabir, ¿Por qué calumnias a la esposa del rey y honras al Esclavo del Señor?, porque uno peina su cabello por corrupción, mientras que el otro recuerda el Nombre del Señor. (160)

Kabir, con el Soporte del Pilar del Señor, me he vuelto estable, el Verdadero Rey me ha dado valentía, dice *Kabir*, he comprado el diamante a las orillas del lago *Mansarovar*. (161)

Kabir, el Señor es el Diamante y el Sirviente del Señor es el Joyero que ha puesto su tienda, tan pronto como aparece el valuador el precio de la joya es fijado. (162)

Kabir, sólo recuerdas al Señor en meditación, hasta que llega la necesidad, pero deberías meditar en Él todo el tiempo, deberías vivir en la Ciudad de la Inmortalidad y el Señor restablecerá la riqueza que perdiste. (163)

Kabir, es bueno dar servicio a dos, a los Santos y al Señor, el Señor es el Dador de la Liberación, y el Santo nos inspira a cantar el *Naam*. (164)

Kabir, la gente sigue el camino que los *Pandits*, los escolares religiosos, han tomado, pero hay un difícil y traicionero desfiladero en el Sendero al Señor y *Kabir* está escalando ese desfiladero. (165)

Kabir, el mortal muere de sus dolores y problemas mundanos, después de estar ansioso por su familia, ¿qué familia es deshonrada cuando es puesto en la pila funeral de fuego? (166)

Kabir, vas a ahogar tu desgastado ser, preocupándote por lo que otros piensan, pues sabes que lo que le pase al vecino también te pasará a ti. (167)

Kabir, aún el pan duro elaborado de varios granos es bueno, nadie se vanagloria de eso a través del vasto país del gran imperio. (168)

Kabir, quienes tomen orgullo de ello serán quemados y los que no, permanecerán en la tranquilidad, quien no se enorgullece logra ver a los dioses y a los pobres de igual manera. (169)

Kabir, la laguna está que desborda, pero nadie puede beber del agua de ahí, por una gran Fortuna la has encontrado, dice *Kabir*, bebe a manos llenas. (170)

Kabir, así como las estrellas desaparecen al amanecer, así desaparecerá este cuerpo, sólo las Letras del Nombre del Señor no se esfuman, *Kabir* asegura esto. (171)

Kabir, la casa de madera se quema por todas partes, los *Pandits* han sido consumidos por el fuego, mientras que los iletrados se escapan del fuego. (172)

Kabir, deja ya tu escepticismo, deja tus papeles flotar, encuentra la esencia de las letras del alfabeto y enfoca tu Conciencia en el Señor. (173)

Kabir, el Santo no se olvida de Su Naturaleza, aunque se encuentre entre seres malvados, aunque el Sándalo esté rodeado de serpientes, no deja de tener su fragancia refrescante. (174)

Kabir, mi mente está fresca y ligera, he tomado Conciencia en Dios, el fuego que ha consumido al mundo es como el rocío para el humilde Sirviente del Señor. (175)

Kabir, nadie entiende el Juego del Señor Creador, sólo el Señor Mismo y el Esclavo en Su Corte lo entienden. (176)

Kabir, es bueno sentir el Temor de Dios, me he olvidado de todo lo demás, el granizo se derritió y fluyó hasta el Océano. **P. 1374.** (177)

Kabir, el cuerpo es un monte de polvo, aplastado y empaquetado, es un teatro que dura uno cuantos días y después el polvo regresa al polvo. (178)

Kabir, los cuerpos creen elevarse poniéndose de sol y luna, pero sin conocer al *Guru*, el Señor del Universo, son reducidos a polvo otra vez. (179)

Kabir, ahí donde el Valeroso Señor está, no existe el miedo, y donde hay miedo, el Señor está ahí. *Kabir* dice después de meditar, escuchen esto, oh Santos. (180)

ਕਬੀਰ ਜਿਨਹੁ ਕਿਛੁ ਜਾਨਿਆ ਨਹੀ ਤਿਨ ਸੁਖ ਨੀਦ ਬਿਹਾਇ ॥ ਹੋਮਹੁ ਜੋ ਬੁਝਾ ਬੁਝਨਾ ਪੂਰੀ ਪਰੀ ਬਲਾਇ ॥੧੮੧॥ ਕਬੀਰ ਮਾਰੈ ਬਹੁਤੋ ਪੁਕਾਰਿਆ ਪੀਰ ਪੁਕਾਰੈ ਅਉਰ ॥ ਲਾਗੀ ਚੋਟ ਮਰਮ ਕੀ ਰਹਿਓ ਕਬੀਰਾ ਰਹਿਰ ॥੧੮੨॥ ਕਬੀਰ ਚੋਟ ਸਹੇਲੀ ਸੇਲੁ ਕੀ ਲਾਗਤ ਲਾਇ ਉਸਾਸ ॥ ਚੋਟ ਸਹਾਰੈ ਸਬਦ ਕੀ ਤਾਸੁ ਗੁਰੁ ਮੇ ਦਾਸ ॥੧੮੩॥ ਕਬੀਰ ਮੁਲਾ ਮਨਾਰੇ ਕਿਆ ਚੜ੍ਹਹਿ ਸਾਂਈ ਨ ਬਹਰਾ ਹੋਇ ॥ ਜਾ ਕਾਰਨਿ ਤੂੰ ਬਾਂਗੁ ਦੇਹਿ ਦਿਲੁ ਹੀ ਭੀਤਰਿ ਜਾਇ ॥੧੮੪॥ ਸੇਖ ਸਬੂਰੀ ਬਾਹਰਾ ਕਿਆ ਹੁਜ ਕਾਬੋ ਜਾਇ ॥ ਕਬੀਰ ਜਾ ਕੀ ਦਿਲੁ ਸਾਬਤਿ ਨਹੀ ਤਾ ਕਉ ਕਹਾਂ ਖਦਾਇ ॥੧੮੫॥ ਕਬੀਰ ਅਲਹੁ ਕੀ ਕੁਰਿ ਬੋਦਗੀ ਜਿਹੁ ਸਿਮਰਤ ਦੁਖੁ ਜਾਇ ॥ ਦਿਲੁ ਮਹਿ ਸਾਂਈ ਪਰਗਟੈ ਬੜੈ ਬਲਤੀ ਨਾਇ ॥੧੮੬॥ ਕਬੀਰੁ ਜਗੀ ਕੀਏ ਜਲਮੁ ਹੋ ਕਹਤਾ ਨਾਉ ਹਲਾਲੁ ॥ ਦਫਤਰਿ ਲੇਖਾ ਮਾਂਗੀਐ ਤਬ ਹੋਇਗੈ ਕਉਨੁ ਹਵਾਲੁ ॥੧੮੭॥ ਕਬੀਰ ਖੂਬੁ ਖਾਨਾ ਖੀਚਰੀ ਜਾ ਮਹਿ ਅਮ੍ਰਿਤੁ ਲਨੁ ॥ ਹੋਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ ॥੧੮੮॥ ਕਬੀਰ ਗੁਰੁ ਲਾਗਾ ਤਬੁ ਜਾਨੀਐ ਮਿਟੈ ਮਹੁ ਤਨੁ ਤਾਪੁ ॥ ਹਰਖ ਸੰਗ ਦਾੜੈ ਨਹੀ ਤਬ ਹਰਿ ਆਪਹਿ ਆਪਿ ॥੧੮੯॥ ਕਬੀਰ ਰਾਮੁ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ ॥ ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰੁ ॥੧੯੦॥ ਕਬੀਰ ਰਾਮੁ ਰਾਮੁ ਕਹੁ ਕਹਿਬੈ ਮਾਹਿ ਬਿਬੇਕੁ ॥ ਏਕੁ ਅਨੋਕਹਿ ਮਿਲਿ ਗਇਆ ਏਕੁ ਸਮਾਨਾ ਏਕੁ ॥੧੯੧॥ ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ ॥ ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ ॥੧੯੨॥ ਕਬੀਰੁ ਗੁਗਾ ਹੁਆ ਬਾਵਰਾ ਬਹਰਾ ਹੁਆ ਕਾਨ ॥ ਪਾਵਹੁ ਤੇ ਪਿਗਲੈ ਭਇਆ ਮਾਰਿਆ ਸਤਿਗੁਰ ਬਾਨ ॥੧੯੩॥ ਕਬੀਰ ਸਤਿਗੁਰ ਸੁਰਮੇ ਬਾਹਿਆ ਬਾਨੁ ਜੁ ਏਕੁ ॥ ਲਾਗਤ ਹੀ ਭੁਇ ਗਿਰਿ ਪੁਰਿਆ ਪਰਾ ਕਰਜੈ ਛੋਕੁ ॥੧੯੪॥ ਕਬੀਰ ਨਿਰਮਲ ਬੁੰਦ ਅਕਾਸ ਕੀ ਪਰਿ ਗਈ ਭੂਮਿ

ਬਿਕਾਰ ॥ ਬਿਨੁ ਸੰਗਤਿ ਇਉ ਮਾਂਨਈ ਹੋਇ ਗਈ ਭੁਨ ਛਾਰੁ ॥੧੯੫॥ ਕਬੀਰ ਨਿਰਮਲ ਬੁੰਦ ਅਕਾਸ ਕੀ ਲੀਨੀ ਭੂਮਿ ਮਿਲਾਇ ॥ ਅਨਿਕ ਸਿਆਨੇ ਪਚਿ ਗਏ ਨਾ ਨਿਰਵਾਰੀ ਜਾਇ ॥੧੯੬॥ ਕਬੀਰੁ ਹਜ ਕਾਬੋ ਹਉ ਜਾਇ ਬਾ ਅਗੈ ਮਿਲਿਆ ਖਦਾਇ ॥ ਸਾਂਈ ਮੁਝ ਸਿਉ ਲਰਿ ਪਰਿਆ ਤੁਝੈ ਕ੍ਰਿਨਿ ਫਰਮੁ-ਾਈ ਗਾਇ ॥੧੯੭॥ ਕਬੀਰ ਹਜ ਕਾਬੋ ਹੋਇ ਹੋਇ ਗਇਆ ਕੋਤੀ ਬਾਰ ਕਬੀਰ ॥ ਸਾਂਈ ਮੁਝ ਮਹਿ ਕਿਆ ਖਤਾ ਮੁਖਹੁ ਨ ਬੋਲੈ ਪੀਰੁ ॥੧੯੮॥ ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੋ ਹਹਿ ਜੁ ਹਲਾਲੁ ॥ ਦਫਤਰੁ ਦਈ ਜੁਬ ਕਾਢਿ ਹੈ ਹੋਇਗਾ ਕਉਨੁ ਹਵਾਲੁ ॥੧੯੯॥ ਕਬੀਰ ਜੋਰੁ ਕੀਆ ਸੋ ਜਲਮੁ ਹੋ ਲਾਇ ਜਬਾਬੁ ਖਦਾਇ ॥ ਦਫਤਰਿ ਲੇਖਾ ਨੀਕਸੇ ਮਾਰ ਮਹਿ ਮਹਿ ਖਾਇ ॥੨੦੦॥ ਕਬੀਰ ਲੇਖਾ ਦੇਨਾ ਸਹੇਲਾ ਜੋਉ ਦਿਲੁ ਸੂਚੀ ਹੋਇ ॥ ਉਸ ਸਾਚੇ ਦੀਬਾਨੁ ਮਹਿ ਪਲਾ ਨ ਪਕਰੈ ਕੋਇ ॥੨੦੧॥ ਕਬੀਰ ਧਰਤੀ ਅਰ ਆਕਾਸੁ ਮਹਿ ਦਇ ਤੂੰ ਬਰੀ ਅਬਧ ॥ ਖਟ ਦਰਸਨੁ ਸੋਸੇ ਪਰੇ ਅਰੁ ਚਉਰਾਸੀਹੁ ਸਿਧੁ ॥੨੦੨॥ ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥ ਤੇਰਾ ਤੁਝ ਕਉ ਸਉਪਤੋ ਕਿਆ ਲਾਗੈ ਮੇਰਾ ॥੨੦੩॥ ਕਬੀਰ ਤੂੰ ਤੂੰ ਕਰਤਾ ਤੁ ਹੁਆ ਮੁਝ ਮਹਿ ਰਹਾ ਨ ਹੁ ॥ ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੁ ॥੨੦੪॥ ਕਬੀਰ ਬਿਕਾਰਹੁ ਚਿਤਵਤੋ ਭੁਨੈ ਕਰਤੋ ਆਸ ॥ ਮਨੋਰਥੁ ਕਉਿ ਨ ਪੂਰਿਓ ਚਾਲੁ ਉਨੁ ਨਿਰਾਸੁ ॥੨੦੫॥ ਕਬੀਰੁ ਹਰਿ ਕਾ ਸਿਮਰਨੁ ਜੋ ਕਰੈ ਸੋ ਸੁਖੀਆ ਸੁਸਾਰਿ ॥ ਇਤ ਉਤ ਕਤਹਿ ਨ ਡਲਈ ਜਿਸੇ ਰਾਖੇ ਸਿਰਜਨਹਾਰ ॥੨੦੬॥ ਕਬੀਰ ਘਾਣੀ ਪੀਤਤੋ ਸਤਿਗੁਰੁ ਲਾਇ ਛੜਾਇ ॥ ਪਰਾ ਪੁਰਬਲੀ ਭਾਵਨੀ ਪਰਗਟੈ ਹੋਈ ਆਇ ॥੨੦੭॥ ਕਬੀਰ ਟਾਲੈ ਟੋਲੈ ਦਿਨੁ ਗਇਆ ਬਿਆਜੁ ਬਢਤਉ ਜਾਇ ॥ ਨਾ ਹਰਿ ਭਜਿਓ ਨ ਖਤੁ ਫਟਿਓ ਕਾਲੁ ਪਹੁੰਚ ਆਇ ॥੨੦੮॥

kabir yinaju kichhhu yani-a naji tin sukj nid biha-e. hamhu yo buyha buyhna puri pari bala-e. ॥181॥ kabir mare bajat pukari-a pir pukare a-or. lagi chot maramm ki raji-o kabira tha-ur. ॥182॥ kabir chot suheli sel ki lagat le-e usas. chot sajare sabad ki tas guru me das. ॥183॥ kabir mula^N munare ki-a chadheh sa^N-i na bahra jo-e. ya karan tu^N ba^Ng deh dil hi bjitar yo-e. ॥184॥ sekj saburi bahra ki-a he kabe ya-e. kabir ya ki dil sabat naji ta ka-o kaja^N kjuda-e. ॥185॥ kabir alah ki kar bandagi yih simrat dukj ya-e. dil meh sa^N-i pargate buyhe balanti na^N-e. ॥186॥ kabir yori ki-e yulam he kahta na-o jalal. daftar lekja ma^Ngi-e tab jo-igo ka-un javal. ॥187॥ kabir kju**b** kja**n**a kjichri ya meh amrit lon. hera roti karne gala katave ka-un. ॥188॥ kabir gur laga tab yani-e mite moh tan tap. harakj sog dee naji tab jar apeh ap. ॥189॥ kabir ram kajan meh bhed he ta meh ek bichar. so-i ram sabhe kajeh so-i ka-utakjar. ॥190॥ kabir rame ram kajo kajibe maji bibek. ek anekh mil ga-i-a ek samana ek. ॥191॥ kabir ya ghar saDh na sevi-ah jar ki seva naji. te ghar marjat sarkje bhut baseh tin maji. ॥192॥ kabir gunga hu-a bavra bahra hu-a kan. pavhu te pingul bha-i-a mari-a satgur ban. ॥193॥ kabir satgur surme baji-a ban yo ek. lagat hi bhu-e gir pari-a para kareye chhhek. ॥194॥ kabir nirmal bund akas ki par ga-i bhum bikar.

Página 1375

bin sangat i-o ma^Nn-i jo-e ga-i bhath chhar. ॥195॥ kabir nirmal bund akas ki lini bhum mila-e. anik si-ane pach ga-e na nirvari ya-e. ॥196॥ kabir he kabe ja-o ya-e tha age mili-a kjuda-e. sa^N-i muyh si-o lar pari-a tuyhe kini^H furma-i ga-e. ॥197॥ kabir he kabe jo-e jo-e ga-i-a keti bar kabir. sa^N-i muyh meh ki-a kjata mukjaju na bole pir. ॥198॥ kabir yi-a yo mareh yor kar kahte heh yo jalal. daftar da-i yab kadh he jo-iga ka-un javal. ॥199॥ kabir yor ki-a so yulam he le-e yabab kjuda-e. daftar lekja nikse mar muhe muhi kja-e. ॥200॥ kabir lekja dena suhela ya-o dil suchi jo-e. us sache diban meh pala na pakre ko-e. ॥201॥ kabir Dharti ar akas meh du-e tu^N bari abaDh. kjat darsan sanse pare ar cha-orasih siDh. ॥202॥ kabir mera muyh meh kichh naji yo kichh he so tera. tera tuyh ka-o sa-upate ki-a lage mera. ॥203॥ kabir tu^N tu^N karta tu hu-a muyh meh raja na hu^N. yab apa par ka mit ga-i-a yat dekj-a-u tat tu. ॥204॥ kabir bikareh chitvate yhuthe karte as. manorath ko-e na puri-o chale uth niras. ॥205॥ kabir jar ka simran yo kare so sukji-a sansar. it ut kateh na dol-i yis rakje siryanjar. ॥206॥ kabir ghani pirj-te satgur li-e chhhada-e. para purabli bhavni pargat jo-i a-e. ॥207॥ kabir tale tole din ga-i-a bi-e badhanta-o ya-e. na jar bhei-o na kjat fati-o kal paju^Ncho a-e. ॥208॥

Kabir, los que no saben nada pasan sus días sin preocupación, pero ya he entendido el acertijo, ahora tengo que enfrentar todo tipo de problemas. (181)

Kabir, a los que les pegan, lloran demasiado, pero el llanto de las penas de la separación es diferente, anonadado por el Misterio de Dios *Kabir* permanece en silencio. (182)

Kabir, uno puede resistir el golpe de una lanza y vivir, pero el que resiste el Golpe de la Palabra del *Shabd* es el *Guru* y yo soy Su Esclavo. (183)

Kabir, oh *Mulá*, ¿por qué escalas hasta el tope del *Minaret*?, Dios no está sordo, busca al Uno en tu corazón, a Quién diriges tus plegarias. (184)

El *Sheik* se molesta en hacer peregrinajes a la Meca si no está contento consigo mismo, dice *Kabir*, quien no tiene un corazón puro, ¿cómo puede encontrar a Su Señor? (185)

Kabir, alaba al Señor *Alhá*, meditando en Él, los problemas se acaban, el Señor será revelado en tu corazón y el fuego de las pasiones será extinguido por Su Nombre. (186)

Kabir, usar la fuerza es tiranía, aún si la llamas legal, cuando eres llamado a entregar cuentas en la Corte del Señor, ¿Cuál será entonces tu condición? (187)

Kabir, la cena de frijoles y arroz es excelente, si es sazónada con sal, pero ¿quién se podría cortar el cuello para tener carne en su pan? (188)

Kabir, se sabe que *Kabir* ha sido tocado por el *Guru*, sólo cuando sus apegos emocionales y sus enfermedades físicas fueron erradicados, a él no le quemó más el placer o el dolor, él se vuelve el Mismo Señor. (189)

Kabir, si hiciera alguna diferencia cómo cantar el Nombre del Señor, *Raam*, debería considerarse; todos usan la misma Palabra para *Dasrad* y para el Señor Maravilloso. (190)

Kabir, usa la Palabra *Raam*, sólo para hablar del Señor Todo Prevaleciente, deberías hacer esa distinción, *Raam* prevalece en todas partes, mientras que el Otro está contenido sólo en sí mismo y No Manifiesto. (191)

Kabir, en esa casa donde ni el Señor ni los Santos son servidos, son como lugares de cremación, seres malignos pasean alrededor. (192)

Kabir, me he quedado mudo, loco y sordo, estoy lisiado, pero el *Guru* Verdadero me atravesó el corazón con Su Flecha. (193)

Kabir, el *Guru* Verdadero, el Guerrero Espiritual, me ha disparado con Su Flecha, en cuanto me tocó, caí al suelo con un agujero en el corazón. (194)

Kabir, la gota pura de agua cae del cielo, sobre el piso sucio, tienes que reconocer que sin la *Saad Sangat*, la Santa Congregación, todo se vuelve cenizas quemadas. (195)

Kabir, la gota de agua pura cae de los cielos y se mezcla con el polvo. Muchos podrán tratar de separarlos pero no podrán. (196)

Kabir, iba de peregrino a la *Mecca* y Dios me encontró en el camino, me paró y preguntó que quién me había dicho de que Dios estaba sólo ahí. (197)

Kabir, ¿cuántas veces fui a la *Mecca*, *Kabir*?, oh Señor, ¿qué es lo que me está pasando?, no he visto que cuando me habla Tus Labios se muevan. (198)

Kabir, ellos oprimen a los seres humanos y los matan, pensando que es apropiado, cuando el Señor los llama a entregar cuentas, ¿cuál será su condición? (199)

Kabir, es una tiranía usar la fuerza y Dios te pedirá cuentas por eso y las tendrás que pagar, tu cara y tu boca recibirán una paliza. (200)

Kabir, es muy fácil entregar cuentas cuando hay pureza en tu corazón, en la Corte Verdadera del Señor nadie te va a tocar. (201)

Kabir, joh dualidad, eres fuerte y poderosa en la tierra y en el cielo, los seis *Shastras* y los ochenta y cuatro *Siddhas* estaban confundidos en el escepticismo. (202)

Kabir, nada hay que sea mío, oh Señor todo lo que existe te pertenece, si Te doy lo que ya es Tuyo, no hay diferencia. (203)

Kabir, repitiendo Tú, Tú, me he vuelto como Tú, nada en mí permanece conmigo, cuando la diferencia entre yo y los demás es removida, entonces lo que sea que veo ahí Te veo sólo a Ti. (204)

Kabir, los que piensan en maldades y tienen falsas esperanzas, ninguno de sus deseos se cumplirá y partirán en la desesperación. (205)

Kabir, quien medite en el Señor, sólo él será feliz en este mundo, pues a quien sea que el Señor salva y protege, nunca vacila aquí o aquí después. (206)

Kabir, estaba siendo aplastado como ajonjolí en la prensa de aceite, pero el Verdadero *Guru* me salvó, mi Destino Primordial, me estaba siendo revelado, (207)

Kabir, mis días han pasado y he pospuesto mis pagos, el interés en mi cuenta continúa incrementándose, no he meditado en el Señor y mi cuenta está pendiente, ahora, el momento de la muerte ha llegado. (208)

ਮਹਲਾ ੫ ॥ ਕਬੀਰ ਕੁਕਰੁ ਭਉਕਨਾ ਕਰੰਗ ਪਿਛੈ
ਉਠਿ ਧਾਇ ॥ ਕਰਮੈਂ ਸਤਿਗੁਰੁ ਪਾਇਆ ਜਿਨਿ
ਹਉ ਲੀਆ ਛਡਾਇ ॥੨੦੯॥ ਮਹਲਾ ੫ ॥
ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥
ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ
॥੨੧੦॥ ਮਹਲਾ ੫ ॥ ਕਬੀਰ ਚਾਵਲ ਕਾਰਨੇ ਤੁਖ
ਕਉ ਮੁਹਲੀ ਲਾਇ ॥ ਸੰਗਿ ਕੁਸੰਗੀ ਬੈਸਤੇ ਤਬ ਪੁਛੈ
ਧਰਮੁ ਰਾਇ ॥੨੧੧॥ ਨਾਮਾ ਮਾਇਆ ਮੋਹਿਆ ਕਹੈ
ਤਿਲੋਚਨੁ ਮੀਤ ॥ ਕਾਹੇ ਛੀਪਹੁ ਛਾਇਲੈ ਰਾਮ ਨ
ਲਾਵਹੁ ਚੀਤੁ ॥੨੧੨॥ ਨਾਮਾ ਕਹੈ

ਤਿਲੋਚਨਾ ਮੁਖ ਤੇ ਰਾਮੁ ਸੰਮਾਲਿ ॥ ਹਾਥ ਪਾਉ ਕਰਿ
ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥ ਮਹਲਾ
੫ ॥ ਕਬੀਰਾ ਹਮਰਾ ਕੋ ਨਹੀ ਹਮ ਕਿਸ ਹੂ ਕੇ ਨਾਹਿ
॥ ਜਿਨਿ ਇਹੁ ਰਚਨੁ ਰਚਾਇਆ ਤਿਸ ਹੀ ਮਾਹਿ
ਸਮਾਹਿ ॥੨੧੪॥ ਕਬੀਰ ਕੀਚਤਿ ਆਟਾ ਗਿਰਿ
ਪਰਿਆ ਕਿਛੁ ਨ ਆਇਓ ਹਾਥ ॥ ਪੀਸਤ ਪੀਸਤ
ਚਾਬਿਆ ਸੋਈ ਨਿਬਹਿਆ ਸਾਥ ॥੨੧੫॥ ਕਬੀਰ
ਮਨੁ ਜਾਨੈ ਸਭ ਬਾਤ ਜਾਨਤੁ ਹੀ ਅਉਗਨੁ ਕਰੈ ॥
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥੨੧੬॥
ਕਬੀਰ ਲਾਗੀ ਪ੍ਰੀਤਿ ਸੁਜਾਨੁ ਸਿਉ ਬਰਜੈ ਲੰਗੁ
ਅਜਾਨੁ ॥ ਤਾ ਸਿਉ ਟੁਟੀ ਕਿਉ ਬਨੈ ਜਾ ਕੇ ਜੀਅ
ਪਰਾਨ ॥੨੧੭॥ ਕਬੀਰ ਕੋਠੇ ਮੰਡਪੁ ਹੇਤੁ ਕਰਿ ਕਾਹੇ
ਮਰਹੁ ਸਵਾਰਿ ॥ ਕਾਰਜੁ ਸਾਢੇ ਤੀਨਿ ਹਥ ਘਨੀ ਤ
ਪਉਨੇ ਚਾਰਿ ॥੨੧੮॥ ਕਬੀਰ ਜੋ ਮੈ ਚਿਤਵਉ ਨਾ
ਕਰੈ ਕਿਆ ਮੇਰੇ ਚਿਤਵੇ ਹੋਇ ॥ ਅਪਨਾ ਚਿਤ-
ਵਆ ਹਰਿ ਕਰੈ ਜੋ ਮੇਰੇ ਚਿਤਿ ਨ ਹੋਇ ॥੨੧੯॥
ਮਃ ੩ ॥ ਚਿੰਤਾ ਭਿ ਆਪਿ ਕਰਾਇਸੀ ਅਚਿੰਤੁ ਭਿ
ਆਪੇ ਦੇਇ ॥ ਨਾਨਕ ਸੋ ਸਾਲਾਹੀਐ ਜਿ ਸਭਨਾ
ਸਾਰ ਕਰੇਇ ॥੨੨੦॥ ਮਃ ੫ ॥ ਕਬੀਰ ਰਾਮੁ ਨ
ਚੇਤਿਓ ਫਿਰਿਆ ਲਾਲਚੁ ਮਾਹਿ ॥ ਪਾਪ ਕਰੰਤਾ
ਮਰਿ ਗਇਆ ਅਉਧੁ ਪੁਨੀ ਖਿਨੁ ਮਾਹਿ ॥੨੨੧॥
ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਧਾਤੁ
॥ ਸਾਬਤੁ ਰਖਹਿ ਤ ਰਾਮ ਭਜੁ ਨਾਹਿ ਤ ਬਿਨਠੀ
ਬਾਤ ॥੨੨੨॥ ਕਬੀਰ ਕੇਸੋ ਕੇਸੋ ਕੂਕੀਐ ਨ ਸੋਏ-
ਐ ਅਸਾਰ ॥ ਰਾਤਿ ਦਿਵਸ ਕੇ ਕੂਕਨੇ ਕਬਹੂ ਕੇ
ਸੁਨੈ ਪੁਕਾਰ ॥੨੨੩॥ ਕਬੀਰ ਕਾਇਆ ਕਜਲੀ
ਬਨੁ ਭਇਆ ਮਨੁ ਕੁੰਚਰੁ ਮਯ ਮੰਤੁ ॥ ਅੰਕਸੁ ਗੁਾਨੁ
ਰਤਨੁ ਹੈ ਖੇਵਟੁ ਬਿਰਲਾ ਸੰਤੁ ॥੨੨੪॥ ਕਬੀਰ ਰਾਮੁ
ਰਤਨੁ ਮੁਖੁ ਕੰਥਰੀ ਪਾਰਖੁ ਆਗੈ ਖੋਲਿ ॥ ਕੋਈ
ਆਇ ਮਿਲੈਗੋ ਗਾਹਕੀ ਲੋਗੋ ਮਹਗੋ ਮੋਲਿ ॥੨੨੫॥
ਕਬੀਰ ਰਾਮੁ ਨਾਮੁ ਜਾਨਿਓ ਨਹੀ ਪਾਲਿਓ ਕਟਕੁ
ਕੁਟੰਬੁ ॥ ਧੰਧੇ ਹੀ ਮਹਿ ਮਰਿ ਗਇਓ ਬਾਹਰਿ ਭਈ
ਨ ਬੰਬ ॥੨੨੬॥ ਕਬੀਰ ਆਖੀ ਕੇਰੇ ਮਾਟੁਕੇ ਪਲੁ
ਪਲੁ ਗਈ ਬਿਹਾਇ ॥ ਮਨੁ ਜੰਜਾਲੁ ਨ ਛੋਡਈ ਜਮ
ਦੀਆ ਦਮਾਮਾ ਆਇ ॥੨੨੭॥ ਕਬੀਰ ਤਰਵਰ
ਰੂਪੀ ਰਾਮੁ ਹੈ ਫਲ ਰੂਪੀ ਬੈਰਾਗੁ ॥ ਛਾਇਆ ਰੂਪੀ
ਸਾਧੁ ਹੈ ਜਿਨਿ ਤਜਿਆ ਬਾਦੁ ਬਿਬਾਦੁ ॥੨੨੮॥
ਕਬੀਰ ਐਸਾ ਬੀਜੁ ਬੋਇ ਬਾਹਰੁ ਮਾਸ ਫਲੰਤੁ ॥
ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤੁ
॥੨੨੯॥ ਕਬੀਰ ਦਾਤਾ ਤਰਵਰੁ ਦਯਾ ਫਲੁ ਉਪਕ-
ਾਰੀ ਜੀਵੰਤੁ ॥ ਪੰਖੀ ਚਲੇ ਦਿਸਾਵਰੀ ਬਿਰਖਾ ਸੁਫਲੁ
ਫਲੰਤੁ ॥੨੩੦॥

mehla 5.
kabir kukar bha-ukana karang pichhe uth Dha-e.
karmi satgur pa-i-a yin ja-o li-a chhada-e. ||209||
mehla 5.
kabir Dharti saDh ki taskar beseh gaji.
Dharti bjar na bi-apa-i un ka-o laju laji. ||210||
mehla 5.
kabir chaval karne tukj ka-o muhli la-e.
sang kusangi beste tab puchhe Dharam ra-e. ||211||
nama ma-i-a mohi-a kaje tilochan mit.
kaje chhipaju chha-ile ram na lavhu chit. ||212||
nama kaje tilochana mukj te ram sam^hal.

Página 1376

hath pa-o kar kam sabh chit niranyan nal. ||213||
mehla 5.
kabira jamra ko naji jam kis hu ke naji.
yin ih rachan racha-i-a tis hi maji samaji. ||214||
kabir kicharh ata gir pari-a kichhhu na a-i-o jath.
pisat pisat chabi-a so-i nibji-a sath. ||215||
kabir man yane sabh bat yanat hi a-ugan kare.
kaje ki kuslat jath dip ku-e pare. ||216||
kabir lagi parit suyan si-o barye log ean.
ta si-o tuti ki-o bane ya ke yi-a paran. ||217||
kabir kothe mandap het kar kaje maraju savar.
kare sadhe tin jath ghani ta pa-une char. ||218||
kabir yo me chitva-o na kare ki-a mere chitve jo-e.
apna chitvi-a jar kare yo mere chit na jo-e. ||219||
mehla 3.

chinta bhe ap kara-isi achinth bhe ape de-e.
Nanak so salaji-e ye sabhna sar kare-i. ||220||
mehla 5.
kabir ram na cheti-o firi-a lalach maji.
pap karanta mar ga-i-a a-oDh puni kjin maji. ||221||
kabir ka-i-a kachi karvi keval kachi Dhat.
sabat rakjeh ta ram bhe naji ta binthi bat. ||222||
kabir keso keso kuki-e na so-i-e asar.
rat divas ke kukne kabhu ke sune pukar. ||223||
kabir ka-i-a keli ban bha-i-a man kuncjar ma-y mant.
ankas ga-yan ratan he kjevat birla sant. ||224||
kabir ram ratan mukj kothri parakj age kjol.
ko-i a-e milego gahki lego mahge mol. ||225||
kabir ram nam yani-o naji pali-o katak kutamb.
DhanDhe hi meh mar ga-i-o bajar bha-i na bamb. ||226||
kabir akji kere matuke pal pal ga-i biha-e.
man yanyal na chjod-i yam di-a damama a-e. ||227||
kabir tarvar rupi ram he fal rupi berag.
chha-i-a rupi saDh he yin tei-a bad bibad. ||228||
kabir esa biy bo-e barah mas falant.
sital chha-i-a gajir fal pankji kel karant. ||229||
kabir data tarvar da-ya fal upkari yivant.
pankji chale disavari birkja sufal falant. ||230||

Mejl Guru Aryan Dev, Quinto Canal Divino.

Kabir, el mortal es un perro que ladra, buscando pellejos por gracia de mi *Karma*, he encontrado al *Guru* Verdadero, Quien me ha salvado. (209)

Mejl Guru Aryan Dev, Quinto Canal Divino.

Kabir, la tierra le pertenece a los Santos, pero está siendo ocupada por ladrones, ellos no son un peso para la tierra y reciben bendiciones. (210)

Mejl Guru Aryan Dev, Quinto Canal Divino.

Kabir, el arroz es zarandeado para quitarle la cáscara, cuando la gente se sienta en mala compañía, el Juez Recto del *Dharma* lo llama a entregar cuentas. (211)
Trilochan dice, oh *Nam Dev*, *Maya* te ha embrujado mi amigo, ¿por qué imprimes diseños en estas sábanas y no enfocas tu Conciencia en el Señor? (212)
Nam Dev responde, oh *Trilochan*, recita el Nombre con tu boca. **P. 1376.**
Con tus manos y tus pies realiza todo el trabajo, pero permite que tu Conciencia permanezca imbuida en el Señor Inmaculado. (213)

Mejl Guru Aryan Dev, Quinto Canal Divino.

Kabir, nadie me pertenece y no le pertenezco a nadie, Quien creó la Creación, sólo en Él me voy a absorber. (214)

Kabir, el harina ha caído al lodo, nada se quedó en mis manos, lo que fue comido mientras era molido fue lo único útil. (215)
Kabir, el mortal lo sabe todo y aún sabiéndolo comete errores, ¿de qué sirve una lámpara en las manos si uno de todas formas se cae al pozo? (216)
Kabir, estoy enamorado del Señor Omnisapiente, los ignorantes tratan de detenerme, ¿Cómo podría dejar al Uno, Quien conoce nuestra Alma y nuestra respiración de vida? (217)
Kabir, ¿por qué matarte en tu fascinación por la decoración de tu hogar y tus mansiones?, al final sólo seis pies o un poco más, será tu lote. (218)
Kabir, lo que deseo no ocurre, ¿Qué puedo lograr si sólo lo pienso?, el Señor hace lo que Él desea, y no depende de mí para nada. (219)

Mejl Guru Amar Das, Tercer Canal Divino.

Dios Mismo produce ansiedad en los mortales y Él Mismo se las quita. Oh dice *Nanak*, alaba a Quien cuida de todos. (220)

Mejl Guru Aryan Dev, Quinto Canal Divino.

Kabir, el mortal no recuerda al Señor, él vaga envuelto en su avaricia, cometiendo error tras error muere y su vida termina en un instante. (221)
Kabir, el cuerpo es como una vasija de barro, si deseas conservarlo a salvo, vibra y medita en el Señor, de otra manera se te va a romper. (222)
Kabir, canta el Nombre del Bello Señor, no te duermas en la inconciencia, recitando Su Nombre noche y día, el Señor oirá eventualmente tu llamado. (223)
Kabir, el cuerpo es como un plantío de plátanos y la mente es un elefante intoxicado, la Joya de la Sabiduría Espiritual es el palo, y el Santo es Quien lo monta. (224)
Kabir, el Nombre del Señor es la Joya, y los labios son la bolsa, ábresela al valuator, si un comprador puede ser encontrado, su precio será muy elevado. (225)
Kabir, el mortal no conoce el Nombre del Señor, pero es de familia grande, muere en medio de sus asuntos mundanos, y no se escucha de él en el mundo externo. (226)
Kabir, en un parpadeo, momento a momento la vida transcurre, el mortal no abandona sus enredos mundanos y el mensajero de la muerte llega y suena su tambor. (227)
Kabir, el Señor es el árbol y el desencanto con el mundo es la fruta, el Santo, que ha abandonado los argumentos inútiles, es la sombra del árbol. (228)
Kabir, planta tales semillas que puedan dar fruto durante los doce meses, con sombra refrescante y fruta abundante, sobre los cuales los pájaros gozosamente se posen. (229)
Kabir, gran dador es el árbol que bendice con el fruto de la Compasión, cuando los pájaros migran a otras tierras, oh árbol tú das tus frutos. (230)

ਕਬੀਰ ਸਾਧੂ

ਸੰਗੁ ਪਰਾਪਤੀ ਲਿਖਿਆ ਹੋਇ ਲਿਲਾਟ ॥ ਮੁਕਤਿ ਪਦਾਰਥੁ ਪਾਈਐ ਠਾਕੁ ਨ ਅਵਘਟ ਘਾਟ ॥੨੩੧॥
ਕਬੀਰ ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਧ ॥ ਭੁਗਤਨੁ ਸੇਤੀ ਗੋਸਟੇ ਜੋ ਕੀਨੇ ਸੋ ਲਾਭੈ ॥੨੩੨॥
ਕਬੀਰ ਭਾਂਗ ਮਾਛਲੀ ਸੁਰਾ ਪਾਨਿ ਜੋ ਜੋ ਪਾਨੀ ਖਾਂਹਿ ॥ ਤੀਰਥ ਬਰਤ ਨੁਮ ਕੀਏ ਤੇ ਸਭੈ ਰਸਾਤਲਿ ਜਾਂਹਿ ॥੨੩੩॥
ਨੀਚੇ ਲੇਇਨ ਕਰਿ ਰਹਉ ਲੇ ਸਾਜਨ ਘਟ ਮਾਹਿ ॥ ਸਭ ਰਸ ਖੇਲਉ ਪੀਅ ਸਉ ਕਿਸੀ ਲਖਾਵਉ ਨਾਹਿ ॥੨੩੪॥
ਆਠ ਜਾਮੁ ਚਉਸਠਿ ਘਰੀ ਤੁਅ ਨਿਰਖਤੁ ਰਹੈ ਜੀਉ ॥ ਨੀਚੇ ਲੇਇਨ ਕਿਉ ਕਰਉ ਸਭ ਘਟ ਦੇਖਉ ਪੀਉ ॥੨੩੫॥
ਸੁਨੁ ਸਖੀ ਪੀਅ ਮਹਿ ਜੀਉ ਬਸੈ ਜੀਅ ਮਹਿ ਬਸੈ ਕਿ ਪੀਉ ॥ ਜੀਉ ਪੀਉ ਬੁਝਉ ਨਹੀ ਘਟ ਮਹਿ ਜੀਉ ਕਿ ਪੀਉ ॥੨੩੬॥
ਕਬੀਰ ਬਾਮਨੁ ਗੁਰੁ ਹੈ ਜੁਗਤ ਕਾ ਭਗਤਨ ਕਾ ਗੁਰੁ ਨਾਹਿ ॥ ਅਰਤਿ ਊਰਤਿ ਕੈ ਪਚਿ ਮੁਆ ਚਾਰਉ ਬੇਦਹੁ ਮਾਹਿ ॥੨੩੭॥
ਹਰਿ ਹੈ ਖਾਂਡੁ ਰੈਤੁ ਮਹਿ ਬਿਖਰੀ ਹਾਥੀ ਚੁਨੀ ਨੁ ਜਾਇ ॥ ਕਹਿ ਕਬੀਰ ਗੁਰਿ ਭੁਲੀ ਬੁਝਾਈ ਕੀਟੀ ਹੋਇ ਕੈ ਖਾਇ ॥੨੩੮॥
ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ ॥ ਖੇਲਤ ਖੇਲਤ ਹਾਲੁ ਕਰਿ ਜੋ ਕਿਛੁ ਹੋਇ ਤੁ ਹੋਇ ॥੨੩੯॥
ਕਬੀਰ ਜਉ ਤੁਹਿ ਸਾਧ ਪਿਰੰਮ ਕੀ ਪਾਕੈ ਸੇਤੀ ਖੇਲੁ ॥ ਕਾਚੀ ਸਰਸਉਂ ਪੇਲਿ ਕੈ ਨਾ ਖਲਿ ਭਈ ਨੁ ਤੇਲੁ ॥੨੪੦॥
ਦੁੰਢਤ ਡੋਲਹਿ ਅੰਧੁ ਗਤਿ ਅਰੁ ਚੀਨਤ ਨਾਹੀ ਸੰਤ ॥ ਕਹਿ ਨਾਮਾ ਕਿਉ ਪਾਈਐ ਬਿਨੁ ਭੁਗਤਹੁ ਭਗਵੰਤੁ ॥੨੪੧॥
ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨੁ ਕੀ ਆਸ ॥ ਤੇ ਨਰੁ ਦੇਜਕੁ ਜਾਹਿਗੇ ਸਤਿ ਭਾਖੈ ਰਵਿਦਾਸ ॥੨੪੨॥
ਕਬੀਰ ਜਉ ਗਿੁਹੁ ਕਰਹਿ ਤ ਧੁਰਮੁ ਕਰੁ ਨਾਹੀ ਤ ਕਰੁ ਬੈਰਾਗੁ ॥ ਬੈਰਾਗੀ ਬਧਨੁ ਕਰੈ ਤਾ ਕੋ ਬਡੈ ਅਭਾਗੁ ॥੨੪੩॥

ਸੁਲੋਕ ਸੇਖ ਫਰੀਦ ਕ ਿਉ ਸਤਿਗੁਰੁ ਪ੍ਰਸਾਦਿ ॥ ਜਿਤੁ ਦਿਹਾਤੈ ਧਨ ਵਰੀ ਸਾਹੇ ਲੇਏ ਲਿਖਾਇ ॥ ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ ॥ ਜਿੰਦੁ ਨਿ-ਮਾਣੀ ਕਢੀਐ ਹੁਡਾ ਕੁ ਕੜਕਾਇ ॥ ਸਾਹੇ ਲਿਖੇ ਨ ਚਲਨੀ ਜਿੰਦੁ ਕੁੰ ਸਮਝਾਇ ॥ ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪੋਰਣਾਇ ॥ ਆਪਣੁ ਹਥੀ ਜੋਲਿ ਕੈ ਕੋ ਗਲਿ ਲਗੈ ਧਾਇ ॥ ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀ ਆਇ ॥ ਫਰੀਦਾ ਕਿਤੀ ਪਵੰਦੀਈ ਖੜਾ ਨੁ ਆਪੁ ਮੁਹਾਇ ॥੧॥
ਫਰੀਦਾ ਦਰ ਦਰਵਸੀ ਗਾਖਤੀ ਚਲਾਂ ਦੁਨੀਆਂ ਭਤਿ ॥

ਬੰਨਿ ਉਠਾਈ ਪੋਟਲੀ ਕਿਥੈ ਵੰਞਾ ਘਤਿ ॥੨॥
ਕਿਝੁ ਨੁ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ ॥ ਸਾਂਈ ਮੇਰੈ ਚੰਗਾ ਕੀਤਾ ਨਾਹੀ ਤੁ ਹੋ ਭੀ ਦਝਾਂ ਆਹਿ ॥੩॥
ਫਰੀਦਾ ਜੋ ਜਾਣਾ ਤਿਲ ਥੋੜਤੇ ਸੰਮਲਿ ਬੁਕੁ ਭਰੀ ॥ ਜੋ ਜਾਣਾ ਸਹੁ ਨੰਢਤਾ ਤਾਂ ਥੋੜਾ ਮਾਣੁ ਕਰੀ ॥੪॥
ਜੋ ਜਾਣਾ ਲਤੁ ਛਿਜਣਾ ਪੀਡੀ ਪਾਈ ਗੋਞਿ ॥ ਤੈ ਜੇਵਡੁ ਮੈ ਨਾਹਿ ਕੋ ਸਭੁ ਜਗੁ ਡਿਠਾ ਹੋਞਿ ॥੫॥
ਫਰੀਦਾ ਜੋ ਤੁ ਅਕਲਿ ਲਤੀਫੁ ਕਾਲੇ ਲਿਖੁ ਨੁ ਲੇਖੁ ॥ ਆਪਨ-ਤੈ ਗਿਰੀਵਾਨੁ ਮਹਿ ਸਿਰੁ ਨੀਵਾਂ ਕਰਿ ਦੇਖੁ ॥੬॥
ਫਰੀਦਾ ਜੋ ਤੇ ਮਾਰਨਿ ਮੁਕੀਆਂ ਤਿਨਾ ਨ ਮਾਰੇ ਘੁ-ਮਿ ॥ ਆਪਨਤੈ ਘਰਿ ਜਾਈਐ ਪੈਰ ਤਿਨਾ ਦੇ ਚੁਮਿ ॥੭॥
ਫਰੀਦਾ ਜਾਂ ਤਉ ਖਟਣ ਵੇਲ ਤਾਂ ਤੁ ਰਤਾ ਦੁਨੀ ਸਿਉ ॥ ਮਰਗੁ ਸਵਾਈ ਨੀਹਿ ਜਾਂ ਭਰਿਆ ਤਾਂ ਲਿ-ਦਆ ॥੮॥
ਦੇਖੁ ਫਰੀਦਾ ਜੁ ਥੀਆ ਦਾਤੀ ਹੋਈ ਭਰ ॥ ਅਗਹੁ ਨੇੜਾ ਆਇਆ ਪਿਛਾ ਰਹਿਆ ਦੁਰਿ ॥੯॥
ਦੇਖੁ ਫਰੀਦਾ ਜਿ ਥੀਆ ਸੁਕਰੁ ਹੋਈ ਵਿਸੈ ॥ ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ ॥੧੦॥

kabir saDhu sang parapaṭi likḯi-a jo-e lilat.

Página 1377

mukaṭ paḁarath pa-i-e thak na avghat ghat. ॥231॥
kabir ek gharḯi aDhi ghari aDhi hu^N te aDh. bhagṭan seṭi goste yo kine so labh. ॥232॥
kabir bha^Ng machhhuli sura pan yo yo parani kja^Nhi. tīrath barat nem ki-e ṭe sabhe rasaṭal ya^Nhi. ॥233॥
niche lo-in kar raja-o le sean ghat maji. sabh ras kjela-o pi-a sa-o kisi lakjava-o naji. ॥234॥
ath yam cha-usath ghari ṭu-a nirkjat raje yi-o. niche lo-in ki-o kara-o sabh ghat dekj-a-u pi-o. ॥235॥
sun sakḯi pi-a meh yi-o base yi-a meh base ke pi-o. yi-o pi-o buyha-o naji ghat meh yi-o ke pi-o. ॥236॥
kabir baman guru he yagaṭ ka bhagṭan ka gur naji. are ure ke pach mu-a chara-o beḁaju maji. ॥237॥
jar he kja^Nd reṭ meh bikḯri jathi chuni na ya-e. kaji kabir gur bhali buyha-i kiti jo-e ke kja-e. ॥238॥
kabir ya-o ṭuhi saDh piramm ki sis kat kar go-e. kjelaṭ kjelaṭ jal kar yo kichh jo-e ṭa jo-e. ॥239॥
kabir ya-o ṭuhi saDh piramm ki pake seṭi kjel. kachi sarsa-u^N pel ke na kjal bha-i na ṭel. ॥240॥
dhu^Ndhat doleh anDh gaṭ ar chinaṭ naji saṭ. kaji nama ki-o pa-i-e bin bhagṭaju bhagvant. ॥241॥
jar so hira chhad ke karaji an ki as. ṭe nar ḁoyak yajige saṭ bhakḯe ravidas. ॥242॥
kabir ya-o garihu karaji ṭa Dharam kar naji ṭa kar berag. beragi banDhan kare ṭa ko bado abhag. ॥243॥
shlok sekḯ farid ke ik-o^Nkar satgur parsad. yit dijarḯe Dhan vari saje la-e likḯa-e. malak ye kanni suniḁa muhu dekjale a-e. yind nimanḯi kadhi-e jada ku karḯka-e. saje likḯe na chalni yindu ku^N samyha-e. yind vajuti maranḯ var le yasi parna-e. apanḯ jathi yol ke ke gal lage Dha-e. valaju niki puraslaṭ kanni na suni a-e. farida kirḯi pava^Nḁi-i kjarḯa na ap muha-e. ॥1॥
farida ḁar ḁarvesi gakuḯ-rḯi chala^N ḁuni-a^N bhat.

Página 1378

baneh utha-i potli kithe vanya ghat. ॥2॥
kiyh na buyhe kiyh na suyhe ḁuni-a guyhi bhaji. sa-i^N mere changa kiṭa naji ṭa ja^N bji ḁea^N aji. ॥3॥
farida ye yana ṭil tjoṙj-rje sammal buk bhari. ye yana sajo nandh-rja ṭa^N tjoṙja manḯ kari. ॥4॥
ye yana larh chhiyna pidi pa-i^N gandh. ṭe yevad me naji ko sabh yag ditha jandh. ॥5॥
farida ye ṭu akal laṭif kale likḯ na lekj. apnarḯe girivan meh sir ni^Nva^N kar dekḯ. ॥6॥
farida yo ṭe maran muki-a^N ṭin^Ha na mare ghumm. apnarḯe ghar ya-i-e per ṭin^Ha ḁe chumm. ॥7॥
farida ya^N ṭa-o kjāṭan vel ṭa^N ṭu rata ḁuni si-o. marag sava-i niji ya^N bhari-a ṭa^N laḁi-a. ॥8॥
dekḯ farida yo thi-a ḁarḯi jo-i bhur. agaju nerḯa a-i-a pichha raji-a ḁur. ॥9॥
dekḯ farida ye thi-a sakar jo-i vis. sa^N-i beaju apṇe veḁanḯ kaji-e kis. ॥10॥

Kabir, el mortal encuentra la *Saad Sangat*, la Compañía de los Santos, sólo si tal Destino está escrito sobre su frente,

Él encuentra el Tesoro de la Liberación, y el difícil Sendero al Señor no le es bloqueado. (231)

Kabir, aún por una hora, por media o la mitad, vale la pena hablar con los Santos. (232)

Kabir, los mortales que consumen marihuana, pescado y alcohol, no importa qué tipo de peregrinajes, ayunos o rituales hagan, cometen un grave error. (233)

Kabir, conservo mis ojos hacia abajo y a mi Amigo Lo enaltezco en mi corazón, disfruto de los placeres con mi Bienamado pero no dejo que otros lo sepan. (234)

Kabir, las veinticuatro horas al día, cada hora, mi Alma continúa buscándote, oh Señor. ¿Por qué debería de bajar mi mirada?, veo a mi Bienamado en cada corazón. (235)

Kabir, escuchen mis compañeros, mi Alma habita en mi Bienamado y mi Bienamado habita en mi Alma, no hay ninguna diferencia entra mi Alma y mi Bienamado, no podría decir la diferencia si mi Bienamado habita en mi corazón o mi Alma. (236)

Kabir, el *Brahmán* podrá ser el *Guru* del mundo, pero no es el *Guru* de lo Devotos, él se pudre y muere en la perplejidad de los cuatro *Vedas*. (237)

Él Señor es como azúcar esparcida sobre la arena, el elefante no la puede recoger, dice *Kabir*, el *Guru* me ha dado este Sublime entendimiento, vuélvete una hormiga y aliméntate de ella. (238)

Kabir, si decides jugar el juego del Amor con el Señor, córtate entonces tu cabeza y hazla una pelota, piérdete en ese juego y lo que sea, eso será. (239)

Kabir, si deseas jugar el juego del Amor con el Señor, juégalo con alguien comprometido, pues presionando la semilla de mostaza no produce ni aceite, ni harina. (240)

Kabir, buscando el mortal se tambalea como un ciego y no logra reconocer al Santo, dice *Nam Dev*, ¿cómo puede uno obtener a Dios nuestro Señor sin Su Devoto? (241)

Dejando el Diamante del Señor, los mortales ponen sus esperanzas en el otro, esas personas vivirán en el fuego de sus pasiones, *Ravi Das* dice sólo la Verdad. (242)

Kabir, si vives la vida del sostenedor de hogar, lleva entonces una vida de rectitud, de otra forma te tendrías que retirar de este mundo, si alguien se abandona al mundo y se involucra en los asuntos mundanos, será terriblemente desafortunado. (243)

Un Dios Creador Universal, por la Gracia del Verdadero Guru.

Shloks del Sheikh Farid.

Shloks del Sheikh Farid.

El día de la boda de la novia ha sido fijado de antemano, en ese día, el mensajero de la muerte, del cual ella había escuchado, viene a mostrar su rostro, le rompe los huesos al cuerpo y extrae a la pobre Alma de ahí, ese momento ya está fijado y no se puede evitar, explícale esto a tu Alma. El Alma es la novia y la muerte es el novio, se casará con ella y se la llevará, después de que salga del cuerpo ¿A qué cuello se va a aferrar? El puente para enfrentar las consecuencias de tus actos es más delgado que un cabello, ¿qué no sabías esto?

Farid, la llamada ha llegado, ten cuidado, no permitas ser ultrajado. (1)

Farid, es tan difícil volverse Santo en la Puerta del Señor. **P. 1378.**

Estoy tan acostumbrado a caminar a la manera del mundo, que llevo empacada y amarrada la bolsa, ¿dónde podré tirarla? (2)

No sé nada, no entiendo nada, el mundo es una bola de fuego, mi Señor hizo bien en advertirme, de otra forma me hubiera quemado ahí también. (3)

Farid, de haber sabido que tenía tan pocas semillas de ajonjolí en mis manos, habría tenido mucho más cuidado. Si hubiera sabido que mi Señor Esposo, era tan joven e inocente, no habría sido tan arrogante. (4)

Si hubiera sabido que mi túnica se aflojaría, le hubiera puesto un mejor nudo, no he encontrado a nadie tan Grandioso como Tú, Señor, me he cansado de buscar por el mundo. (5)

Farid, si tienes algún entendimiento entonces no hables mal de nadie, en su lugar, obsérvate a ti mismo. (6)

Farid, cuando fue el momento de ganar un buen Karma, estabas enamorado del mundo, ahora la muerte te ha alcanzado, cuando la carga está completa se la llevan. (8)

Mira, dice *Farid*, lo que ha pasado, tu barba se ha puesto gris, lo que viene ya está cerca y el pasado ya está muy lejos. (9)

Mira dice *Farid*, lo que ha sucedido, el azúcar se ha vuelto veneno, sin el Señor ¿quién podría describir mi tristeza? (10)

ਫਰੀਦਾ ਅਖੀ ਦੇਖਿ ਪਤੀਵੀਆਂ ਸੁਣਿ ਸੁਣਿ ਗੀਣੇ ਕੰਨ ॥ ਸਾਖ ਪਕੰਦੀ ਆਈਆ ਹੋਰ ਕਰੋਂਦੀ ਵੰਨ ॥੧੧॥ ਫਰੀਦਾ ਕਾਲੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥ ਕਰਿ ਸਾਂਈ ਸਿਉ ਪਿਰਹਤੀ ਰੰਗੁ ਨਵੇਲਾ ਹੋਇ ॥੧੨॥ ਮਃ ੩ ॥ ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ ॥ ਆ-ਪਣਾ ਲਾਇਆ ਪਿਰਮੁ ਨ ਲਗਾਈ ਜੇ ਲੋਚੈ ਸਭੁ ਕੋਇ ॥ ਏਹੁ ਪਿਰਮੁ ਪਿਆਲਾ ਖੁਸ਼ਮ ਕਾ ਜੇ ਭਾਵੈ ਤੋ ਦੇਇ ॥੧੩॥ ਫਰੀਦਾ ਜਿਨੁ ਲੋਇਣ ਜਗੁ ਮਹਿਆ ਸੇ ਲੋਇਣ ਮੈ ਡਿਠੁ ॥ ਕਜੇਲੁ ਰੇਖ ਨੁ ਸਹਦਿਆ ਸੇ ਪੰਖੀ ਸਾਇ ਬਹਿਨੁ ॥੧੪॥ ਫਰੀਦਾ ਕੁਕੇਦਿਆ ਚਾਂਗਦਿਆ ਸੋਤੀ ਦੇਦਿਆ ਨਿਤ ॥ ਜੇ ਸੋਤਾਨਿ ਵੰਞਾਇਆ ਸੇ ਕਿਤ ਫੇਰਹਿ ਚਿਤ ॥੧੫॥ ਫਰੀਦਾ ਬੀਉ ਪਵਾਰੀ ਦੁਬੁ ॥ ਜੇ ਸਾਂਈ ਲੋਤਹਿ ਸਭੁ ॥ ਇਕੁ ਛਿਜਹਿ ਬਿਆ ਲਤਾਤੀਅਹਿ ॥ ਤਾਂ ਸਾਂਈ ਦੈ ਦਰਿ ਵਾਤੀ-ਅਹਿ ॥੧੬॥ ਫਰੀਦਾ ਖਾਕੁ ਨ ਨਿੰਦੀਐ ਖਾਕੁ ਜੇਡੁ ਨ ਕੋਇ ॥ ਜੀਵਦਿਆ ਪੈਰਾ ਤਲੈ ਮੋਇਆ ਉਪਰਿ ਹੋਇ ॥੧੭॥ ਫਰੀਦਾ ਜਾ ਲਬੁ ਤਾ ਨੋਹੁ ਕਿਆ ਲਬੁ ਤੁ ਕੁਤਾ ਨੇਹੁ ॥ ਕਿਚਰੁ ਝੁਤਿ ਲਘਾਈਐ ਛਪਰਿ ਤੁਟੈ ਮੋਹੁ ॥੧੮॥ ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵੁਣਿ ਕੰਡਾ ਮੋਤਹਿ ॥ ਵਸੀ ਰਬੁ ਹਿਆਲੀਐ ਜੰਗਲੁ ਕਿਆ ਢੁਢਹਿ ॥੧੯॥ ਫਰੀਦਾ ਇਨੀ ਨਿਕੀ ਜੰ-ਘੀਐ ਥਲੁ ਡੰਗਰ ਭਵਿਓਮਿ ॥ ਅਜੁ ਫਰੀਦੇ ਕੁਜਤਾ ਸੇ ਕਹਾਂ ਬੀਓਮਿ ॥੨੦॥ ਫਰੀਦਾ ਰਾਤੀ ਵਡੀਆਂ

ਧੁਖਿ ਧੁਖਿ ਉਠਨਿ ਪਾਸ ॥ ਧਿਗੁ ਤਿਨਾ ਦਾ ਜੀ-ਵਿਆ ਜਿਨਾ ਵਿਡਾਈ ਆਸ ॥੨੧॥ ਫਰੀਦਾ ਜੇ ਮੇ ਹੋਦਾ ਵਾਰਿਆ ਮਿਤਾ ਆਇਤਿਆਂ ॥ ਹੋਤਾ ਜਲੈ ਮਜੀਠ ਜਿਉ ਉਪਰਿ ਅੰਗਾਰਾ ॥੨੨॥ ਫਰੀਦਾ ਲੋਤੈ ਦਾਖ ਬਿਜਦੀਰੀਆਂ ਕਿਕਰਿ ਬੀਜੇ ਜਟੁ ॥ ਹੋਏ ਉਨ ਕੁਤਾਇਦਾ ਪੈਧਾ ਲੋਤੈ ਪਟੁ ॥੨੩॥ ਫਰੀਦਾ ਗਲੀਏ ਚਿਕੁਤੁ ਦੁਰਿ ਘਰੁ ਨਾਲਿ ਪਿਆਰੇ ਨੇਹੁ ॥ ਚਲਾ ਤੁ ਭਿਜੈ ਕਬੂਲੀ ਰਹਾਂ ਤ ਤੁਟੈ ਨੇਹੁ ॥੨੪॥ ਭਿਜਉ ਸਿਜਉ ਕਬਲੀ ਅਲਹ ਵਰਸਉ ਮੋਹੁ ॥ ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ ॥੨੫॥ ਫਰੀਦਾ ਮੇ ਭਲਾਵਾ ਪਗ ਦਾ ਮੋਤੁ ਮੇਲੀ ਹੋਇ ਜਾਇ ॥ ਗਹਿਲਾ ਰਹੁ ਨ ਜਾਣਈ ਸਿਰੁ ਭੀ ਮਿਟੀ ਖਾਇ ॥੨੬॥ ਫਰੀਦਾ ਸਕਰ ਖੰਡੁ ਨਿਵਾਤ ਗੁਤੁ ਮਾਖਿਉ ਮਾਂਡਾ ਦੁਧੁ ॥ ਸਭੇ ਵਸਤੁ ਮਿਠੀਆਂ ਰਬੁ ਨ ਪੁਜਨਿ ਤੁਧੁ ॥੨੭॥ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥ ਜਿਨਾ ਖਾਧੀ ਚੁਪਤੀ ਘਣੇ ਸਹਨਿਗੇ ਦੁਖ ॥੨੮॥ ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥ ਫਰੀਦਾ ਦੇਖਿ ਪਰਾਈ ਚੁਪਤੀ ਨਾ ਤਰਸਾਏ ਜੀਉ ॥੨੯॥ ਅਜੁ ਨੁ ਸੁਤੀ ਕੰਤੁ ਸਿਉ ਅਗੁ ਮੁੜੇ ਮੁੜਿ ਜਾਇ ॥ ਜਾਇ ਪੁਛਹੁ ਡੋਹਾਗੁਣੀ ਤੁਮ ਕਿਉ ਰੋਣਿ ਵਿਹ-ਇ ॥੩੦॥ ਸਾਹੁਰੈ ਢੋਈ ਨਾ ਲਹੈ ਪੋਈਐ ਨਾਹੀ ਥਾਉ ॥ ਪਿਰ ਵਾਂਤੁਤੀ ਨੁ ਪੁਛਈ ਧਨੁ ਸੋਹਾਗਣਿ ਨਾਉ ॥੩੧॥ ਸਾਹੁਰੈ ਪੋਈਐ ਕੰਤ ਕੀ ਕੰਤੁ ਅਗਮੁ ਅਥਾਹੁ ॥ ਨਾਨਕੁ ਸੋ ਸੋਹਾਗੁਣੀ ਜੁ ਭਾਵੈ ਬੇਪਰਵਾਹੁ ॥੩੨॥ ਨਾਤੀ ਧੋਤੀ ਸਬਰੀ ਸੁਤੀ ਆਇ ਨਚਿਦੁ ॥ ਫਰੀਦਾ ਰਹੀ ਸੁ ਬੇੜੀ ਹਿੰਡੁ ਦੀ ਗਈ ਕਬੂਰੀ ਗਧੁ ॥੩੩॥ ਜੇਬਨ ਜਾਂਦੇ ਨਾ ਝਰਾਂ ਜੇ ਸਹੁ ਪ੍ਰੀਤਿ ਨ ਜਾਇ ॥ ਫਰੀਦਾ ਕਿਤੀ ਜੇਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ ॥੩੪॥ ਫਰੀਦਾ ਚਿਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣੁ ਲੇਫੁ ॥ ਏਹੁ ਹਮ-ਰਾਂ ਜੀਵਣਾ ਤੁ ਸਾਹਿਬੁ ਸਚੇ ਵੇਖੁ ॥੩੫॥ ਬਿਰਹਾ ਬਿਰਹਾ ਆਖੀਐ ਬਿਰਹਾ ਤੁ ਸੁਲਤਾਨੁ ॥ ਫਰੀਦਾ ਜਿਤੁ ਤਨਿ ਬਿਰਹੁ ਨੁ ਉਪਜੈ ਸੋ ਤਨੁ ਜਾਣੁ ਮਸਾਨੁ ॥੩੬॥ ਫਰੀਦਾ ਏ ਵਿਸੋ ਗੁੰਦਲਾ ਧਰੀਆਂ ਖੰਡੁ ਲਿ-ਵਾਤਿ ॥ ਇਕਿ ਰਾਹੋਦੇ ਰਹਿ ਗਏ ਇਕਿ ਰਾਧੀ ਗਏ ਉਜਾਤਿ ॥੩੭॥ ਫਰੀਦਾ ਚਾਰਿ ਗਵਾਇਆ ਹੋਢਿ ਕੈ ਚਾਰਿ ਗਵਾਇਆ ਸੋਮਿ ॥ ਲੇਖਾ ਰਬੁ ਮੰਗਸੀਆ ਤੁ ਆਹੋ ਕੇਰੁ ਕੰਮਿ ॥੩੮॥

farida akji dekj paṭini-a^N sun sun rine kann. sakj pakandi a-i-a jor kare^Ndi vann. ॥11॥ farida kali^N yini na ravi-a **D**ha-uli rave ko-e. kar sa^N-i si-o pirjarji rang navela jo-e. ॥12॥ mehla 3. farida kali **D**ha-uli saji**b** saḁa he ye ko chit̪ kare. apna la-i-a pīram na lag-i ye loche sabh ko-e. eu pīram pi-ala kjasam ka ye bhave te de-e. ॥13॥ farida yin^H lo-in yag mohi-a se lo-in me dith. keal rekj na sehdi-a se pankji su-e bajith. ॥14॥ farida kukedi-a cha^Ngedi-a maṭi dedi-a nit. yo setan vanya-i-a se kit fereh chit̪. ॥15॥ farida thi-o pavaji dab**h**. ye sa^N-i lorjeh sab**h**. ik chhiyeh bi-a laṭarji-ah. ta^N sa-i de dar varji-ah. ॥16॥ farida kjak na nindi-e kjaku yed na ko-e. yivdi-a pera tale mu-i-a upar jo-e. ॥17॥ farida ya lab ta neu ki-a lab ta kurja neu. kicjar yha**t** lagha-i-e chhapar tute meu. ॥18॥ farida yangal yangal ki-a bhav**eh** van kanda morjei. vasi rab hi-ali-e yangal ki-a dhud**h**ei. ॥19॥ farida ini niki yanghi-e thal dungar bhavi-omi^H. e faride kuyrja se koha^N thi-om. ॥20॥ farida raṭi vadi-a^N **D**hukj **D**hukj uthan pas.

Página 1379

Dhig tin^{Ha} da yivi-a yina vidani as. ॥21॥ farida ye me joda vari-a miṭa a-irji-a^N. herja yale meith yi-o upar angara. ॥22॥ farida lorje dakj biy-uri-a^N kīkar biye yat. handhe unn kata-ida pe**D**ha lorje pat. ॥23॥ farida gali-e chikarh dur ghar nal pi-are neu. chala ta bjiye kambli raja^N ta tute neu. ॥24॥ bjiya-o siya-o kambli alah varsa-o meu. ya-e mila tina sena tuta-o naji neu. ॥25॥ farida me bjolava pag da maṭ meli jo-e ya-e. gajila ruhu na yan-i sir bji miti kja-e. ॥26॥ farida sakar kjand nivat gurh makji-o ma^Nya du**D**h. sab**h**e vastu mithi-a^N rab na puyan tu**D**h. ॥27॥ farida roti meri kath ki lavan meri bhukj. yina kja**D**hi choprji ghane sehnige dukj. ॥28॥ rukji sukji kja-e ke thandha pani pi-o. farida dekj para-i choprji na tarsa-e yi-o. ॥29॥ e na suti kant si-o ang murje mur**h** ya-e. ya-e puchhaju dohagani tum ki-o ren viha-e. ॥30॥ sajure dho-i na laje pe-i-e naji tha-o. pir vat-rji na puchh-i **D**han sohagan na-o. ॥31॥ sajure pe-i-e kant ki kant agamm athaju. Nanak so sohagani yo bhave beparvah. ॥32॥ naṭi **D**hoti sambji suti a-e nachind. farida raji so berji hiny di ga-i kathuri gan**D**h. ॥33॥ yoban ya^Nde na dara^N ye sah parit̪ na ya-e. farida kiti^N yoban parit̪ bin suk ga-e kumla-e. ॥34॥ farida chint̪ kjabatola van dukj bireh vichhavan lef. eu jamara yivna tu saji**b** sache vekj. ॥35॥ birja birja akji-e birja tu sultan. farida yit̪ tan biraju na upye so tan yan masan. ॥36॥ farida e vis gandla **D**hari-a^N kjand livari. ik rajede reh ga-e ik ra**D**hi ga-e uyari. ॥37॥ farida cjar gava-i-a jandh ke cjar gava-i-a samm. lekja rab mangesi-a tu a^Njo kerje kamm. ॥38॥

Farid, mi ojos se han debilitado, y mis oídos casi no me ayudan a escuchar, la cosecha del cuerpo está madura y ha ganado color. (11)

Farid, quienes no disfrutaron de su Esposo cuando su cabello estaba negro, es muy difícil que Lo disfruten con su cabello gris, déjate sentir el Amor del Señor, para que tu color sea siempre nuevo. (12)

Mejl Guru Amar Das, Tercer Canal Divino.

Farid, cabello negro o gris, nuestro Señor y Maestro está siempre aquí si uno medita en Él. Esta Amorosa Devoción no le viene a uno por su propio esfuerzo, aunque todos lo añoren, la copa de la Devoción Amorosa pertenece a nuestro Señor y Maestro y Él se la da a quien Él Mismo escoge. (13)

Farid, esos ojos que han cautivado al mundo entero los he visto, antes no podrían soportar un poco de maquillaje, pero ahora aún los pájaros hacen sus nidos ahí. (14)

Farid, gritaron y gritaron, dando buenos consejos, pero quienes fueron vencidos por la maldad, ¿cómo podrían dirigir su conciencia hacia Dios? (15)

Farid, vuélvete como el pasto en el camino, si añoras al Señor de todo, unos te cortarán y otros caminarán sobre ti, entonces podrás entrar en la Corte del Señor. (16)

Farid, no maldigas el polvo, nada es tan grandioso como el polvo, cuando estamos en vida se encuentra bajo nuestros pies, y cuando estamos muertos está arriba de nosotros. (17)

Farid, cuando hay avaricia ¿qué tipo de Amor puede haber ahí?, cuando hay avaricia el Amor es una falsedad, ¿qué tanto puede uno permanecer en una choza llena de goteras en medio de la lluvia? (18)

Farid, ¿Por qué vagas de jungla en jungla, de árbol en árbol? El Señor habita en el corazón, ¿por qué lo buscas en la jungla? (19)

Farid, con estas piernas pequeñas, atravieso desiertos y montañas, pero hoy, dice *Farid*, el agua parece estar miles de kilómetros lejos. (20)

Farid, las noches son largas y me duelen las extremidades.

Aplastadas son las vidas de quienes ponen sus esperanzas en otros.

Farid, si hubiera estado ahí, cuando mi Amigo llegó, me hubiera ofrecido en sacrificio a él, ahora mi carne se tuesta en el rojo carbón. (22)

Farid, el granjero, planta árboles de acadia y espera obtener uvas, hila la lana y espera vestirse de seda.

(23)

Farid, el camino es lodoso, y el Lugar de mi Bienamado esta muy lejos, si voy afuera mi cobija se va a mojar, pero si me quedo entonces mi corazón se va a hacer pedazos. (24)

Farid, mi sarape está empapado, fue mojado por el Rocío del Señor, voy afuera a encontrar a mi Amigo, para que mi corazón no se me deshaga. (25)

Farid, estaba preocupado por no ensuciar mi turbante, sin pensarlo, no me di cuenta que algún día el polvo consumiría mi cabeza también. (26)

Farid, azúcar de caña, caramelo, melado de caña, miel y la leche de búfalo, son dulces, pero ninguna te iguala en dulzura. (27)

Farid, mi pan es de madera y mi hambre es mi aperitivo, quienes comen pan de mantequilla tendrán gran sufrimiento. (28)

Aliméntate sólo de pan y agua fría, dice *Farid*, si ves a alguien con pan con mantequilla, no lo envidies por eso.

(29)

Farid, esta noche no dormí con mi Esposo el Señor, y ahora mi cuerpo está en grandes sufrimientos, ve y pregunta a la novia desertora, ¿cómo es que ella pasa su noches? (30)

Farid, ella no encuentra lugar de descanso en la casa de sus suegros, ni tampoco en la casa de sus padres, su Esposo el Señor no la atiende, ¿qué tipo de Alma feliz y bendecida es ella? (31)

Farid, en la casa de sus suegros y en la de sus padres, ella pertenece a su Señor Esposo, Su Esposo es Inaccesible e Insondable, dice *Farid*, la esposa feliz es la que complace a su Despreocupado Señor. (32)

Bañándose, lavándose y decorándose, ella llega y se duerme sin ansiedad, y dice *Farid*, su aroma es de asafétida, la fragancia del musgo se ha ido. (33)

No tengo temor de perder mi juventud, mientras no pierda el Amor de mi Señor Esposo, dice *Farid*, tantos jóvenes que sin Su Amor se han secado y han desaparecido. (34)

Farid, la ansiedad es mi cama, el dolor es mi colchón, y el dolor de mi separación es mi cobija, mira, así es mi vida, oh mi Maestro. (35)

Muchos hablan de dolor y del sufrimiento de la separación, oh dolor, tú eres quien lo rige todo.

Farid, ese cuerpo en donde el Amor al Señor no es edificado, velo como un campo crematorio.

(36)

Farid, estos son germinados venenosos cubiertos con azúcar, algunos son arruinados plantándolos y otros son arruinados cosechándolos y disfrutando de ellos. (37)

Farid, las horas del día se pierden merodeando, y las de la noche se pierden en el sueño, Dios te va a llamar a entregar cuentas, y te preguntará ¿por qué viniste a este mundo? (38)

ਫਰੀਦਾ ਦਰਿ ਦਰਵਾਜੈ ਜਾਇ ਕੈ ਕਿਉ ਡਿਠੋ ਘੜੀ-ਆਲੁ ॥ ਏਹੁ ਨਿਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲੁ ॥੩੯॥ ਘੜੀਏ ਘੜੀਏ ਮਾਰੀਐ ਪਹਰੀ ਲਹੈ ਸਜਾਇ ॥ ਸੋ ਹੋਤਾ ਘੜੀਆਲ ਜਿਉ ਡੁਖੀ ਰੈਣਿ ਵਿਹਾਇ ॥੪੦॥

ਬਢਾ ਹੋਆ ਸੇਖੁ ਫਰੀਦੁ ਕੰਬਣਿ ਲਗੀ ਦੇਹ ॥ ਜੇ ਸਉ ਵਰਿਆ ਜੀਵਣਾ ਭੀ ਤਨੁ ਹੋਸੀ ਖੇਹੁ ॥੪੧॥ ਫਰੀਦਾ ਬਾਰਿ ਪ੍ਰਗਾਇਐ ਬੈਸਣਾ ਸਾਂਈ ਮੁਝੈ ਨ ਦੇਹਿ ॥ ਜੇ ਤੁ ਏਵੈ ਰਖਸੀ ਜੀਉ ਸਰੀਰਹੁ ਲੇਹਿ ॥੪੨॥ ਕੰਧਿ ਕੁਹਾਤਾ ਸਿਰਿ ਘੜਾ ਵਣਿ ਕੈ ਸਹੁ ਲਹਾਰੁ ॥ ਫਰੀਦਾ ਹਉ ਲੋਤੀ ਸਹੁ ਆਪਣਾ ਤੁ ਲੋਤਹਿ ਅਗਿਆਰ ॥੪੩॥ ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲਣੁ ॥ ਅਗੈ ਗਏ ਸਿਵਾਪਸਨਿ ਚੋਟਾਂ ਖਾਸੀ ਕਉਣੁ ॥੪੪॥ ਪਾਸਿ ਦਮਾਮੈ ਛਤੁ ਸਿਰਿ ਭੇਰੀ ਸਡੈ ਰਡੈ ॥ ਜਾਇ ਸਤੋ ਜੀਰਾਣ ਮਹਿ ਬੀਏ ਅਤੀਮਾ ਗੁਡ ॥੪੫॥ ਫਰੀਦਾ ਕੋਠੈ ਮੰਡਪ ਮਾੜੀਆ ਉਸਾਰੇਦੇ ਭੀ ਗਏ ॥ ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ ॥੪੬॥ ਫਰੀਦਾ ਖਿਬਤਿ ਮੇਖਾ ਅਗਲੀਆ ਜਿਦੁ ਨ ਕਾਈ ਮੇਖ ॥ ਵਾਰੀ ਆਪੇ ਆਪਣੀ ਚਲੈ ਮਸਾਇਕ ਸੇਖੁ ॥੪੭॥ ਫਰੀਦਾ ਦਹੁ ਦੀਵੀ ਬਲਦਿਆ ਮਲਕੁ ਬਹਿਠਾ ਆਇ ॥ ਗੜੁ ਲੀਤਾ ਘਟੁ ਲੁਟਿਆ ਦੀਵਤੈ ਗਇਆ ਬੁਝਾਇ ॥੪੮॥ ਫਰੀਦਾ ਵੇਖੁ ਕਪਾਹੈ ਜਿ ਥੀਆ ਜਿੰ ਸਿਰਿ ਥੀਆ ਤਿਲਹੁ ॥ ਕਮਾਦੈ ਅਰੁ ਕਾਗਦੈ ਕੋਨੈ ਕੋਇਲਿਆਹੁ ॥ ਮੰਦੇ ਅਮਲੁ ਕਰੇਦਿਆ ਏਹੁ ਸਜਾਇ ਤਿਨਾਹੁ ॥੪੯॥ ਫਰੀਦਾ ਕੰਨਿ ਮਸਲਾ ਸੁਫੁ ਗਲਿ ਦਿਲਿ ਕਾਤੀ ਗੁਤੁ ਵਾਤਿ ॥ ਬਾਹਰਿ ਦਿਸੈ ਚਾਨਣਾ ਦਿਲਿ ਅਧਿਆਰੀ ਰਾਤਿ ॥੫੦॥ ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ ॥ ਜੋ ਤਨੁ ਰਤੋ ਰਬੁ ਸਿਉ ਤਿਨੁ ਤਨਿ ਰਤੁ ਨ ਹੋਇ ॥੫੧॥ ਮੁਃ ੩ ॥ ਇਹੁ ਤਨੁ ਸਭੈ ਰਤੁ ਹੈ ਰਤੁ ਬਿਨੁ ਤਨੁ ਨ ਹੋਇ ॥ ਜੋ ਸਹੁ ਰਤੋ ਆਪਣੈ ਤਿਤੁ ਤਨਿ ਲਭੁ ਰਤੁ ਨ ਹੋਇ ॥ ਭੈ ਪਇਐ ਤਨੁ ਖੀਣੁ ਹੋਇ ਲਭੁ ਰਤੁ ਵਿਚਹੁ ਜਾਇ ॥ ਜਿਉ ਬੈਸਤਰਿ ਧਾਤੁ ਸਧੁ ਹੋਇ ਤਿਉ ਹਰਿ ਕਾ ਭਉ ਦਰਮਤਿ ਮੇਲੁ ਗਵਾਇ ॥ ਨਾਨਕ ਤੋ ਜਨ ਸੋਹਣੈ ਜਿ ਰਤੋ ਹਰਿ ਰੰਗੁ ਲਾਇ ॥੫੨॥ ਫਰੀਦਾ ਸੋਈ ਸਰਵਰੁ ਢੁਢਿ ਲਹੁ ਜਿਥਹੁ ਲਭੀ ਵਥੁ ॥ ਛਪਤਿ ਢੁਢੈ ਕ੍ਰਿਆ ਹੋਵੈ ਚਿਕਤਿ ਡੁਬੈ ਹਥੁ ॥੫੩॥ ਫਰੀਦਾ ਨੌਢੀ ਕੌਤੁ ਨੁ ਰਾਵਿਓ ਵਡੀ ਥੀ ਮੁਈਆਸੁ ॥ ਧਨ ਕੁਕੌਂਦੀ ਗੁਰ ਮੇਂ ਤੈ ਸਹੁ ਨਾ ਮਿਲੀਆਸੁ ॥੫੪॥ ਫਰੀਦਾ ਸਿਰੁ ਪਲਿਆ ਦਾਤੀ ਪਲੀ ਮੁਛਾ ਭੀ ਪਲੀਆਂ ॥ ਰੇ ਮਨੁ ਗਹਿਲੁ ਬਾਵਲੁ ਮਾਣਹਿ ਕਿਆ ਰਲੀਆਂ ॥੫੫॥ ਫਰੀਦਾ ਕੋਠੈ ਧੁਕਣੁ ਕੇਤਤਾ ਪਿਰ ਨੀਦਤੀ ਨਿਵਾਰਿ ॥ ਜੇ ਦਿਹੁ ਲਧੈ ਗਾਣਵੈ ਗਏ ਵਿਲਾਤਿ ਵਿਲਾਤਿ ॥੫੬॥ ਫਰੀਦਾ ਕੋਠੈ ਮੰਡਪ ਮਾੜੀਆ ਏਤੁ ਨੁ ਲਾਏ ਚਿਤੁ ॥ ਮਿਟੀ ਪਈ ਅਤਲਵੀ ਕੋਇ ਨ ਹੋਸੀ ਮਿਤੁ ॥੫੭॥ ਫਰੀਦਾ ਮੰਡਪ

ਮਾਲੁ ਨ ਲਾਇ ਮਰਗੁ ਸਤਾਣੀ ਚਿਤਿ ਧਰਿ ॥ ਸਾਈ ਜਾਇ ਸਮਾਲਿ ਜਿਥੈ ਹੀ ਤਉ ਵੰਵਣਾ ॥੫੮॥ ਫਰੀਦਾ ਜਿਨੀ ਕੰਮੀ ਨਾਹਿ ਗੁਣ ਤੋ ਕ੍ਰਮਤੋ ਵਿਸਾਰਿ ॥ ਮਤੁ ਸਰਮਿਦਾ ਥੀਵਹੀ ਸਾਂਈ ਦੇ ਦਰਬਾਰਿ ॥੫੯॥ ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ ॥ ਦਰਵੇਸਾਂ ਨ ਲੋੜੀਐ ਰੁਖਾਂ ਦੀ ਜੀਰ-ਹੁੰਦਿ ॥੬੦॥ ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ॥ ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ ॥੬੧॥ ਤੁਤੀ ਤੋਇ ਨ ਪਲਵੈ ਜੇ ਜਲਿ ਟੁਬੀ ਦੇਇ ॥ ਫਰੀਦਾ ਜੋ ਡੋਹਾਗਣਿ ਰਬ ਦੀ ਝਰੇਦੀ ਝਰੇਇ ॥੬੨॥ ਜਾਂ ਕੁਆਰੀ ਤਾ ਚਾਉ ਵੀਵਾਹੀ ਤਾਂ ਮਾਮੇਲੁ ॥ ਫਰੀਦਾ ਏਹੋ ਪਛੋਤਾਉ ਵਤਿ ਕੁਆਰੀ ਨੁ ਥੀਐ ॥੬੩॥ ਕਲਰ ਕੋਰੀ ਛਪੜੀ ਆਇ ਉਲਥੈ ਹੋਤ ॥ ਚਿਜੂ ਬੋਤਨਿ ਨਾ ਪੀਵਹਿ ਉਡਣੁ ਸੋਦੀ ਡੋਤ ॥੬੪॥

farida dar darvee ya-e ke ki-o ditjo gharji-al. eu nidosa^N mari-e jam dosa^N da ki-a jal. ॥39॥ gharji-e gharji-e mari-e pahri laje sea-e. so herja gharji-al yi-o dukji ren viha-e. ॥40॥

Página 1380

budha jo-a sekj farid kamban lagi de. ye sa-o vareh-a yivna bji tan josi kje. ॥41॥ farida bar para-i-e besna sa^N-i muyhe na deh. ye tu eve rakjsi yi-o sariraju lei. ॥42॥ kanDh kuharja sir gharja van ke sar lohar. farida ja-o lorji sajo apna tu lorjeh angi-ar. ॥43॥ farida ikna ata agla ikna naji lon. age ga-e sinyapsan chota^N kjsi ka-un. ॥44॥ pas damame chhat sir bheri sado rad. ya-e sute yiran meh thi-e atima gad. ॥45॥ farida kothe mandap marji-a usarede bji ga-e. kurja sa-uda kar ga-e gori a-e pa-e. ॥46॥ farida kjintharh mekja agli-a yind na ka-i mekj. vari apo apni chale masa-ik sekj. ॥47॥ farida duhu divi balandi-a malak bajitha a-e. garh lita ghat luti-a divrje ga-i-a buyha-e. ॥48॥ farida vekj kapaje ye thi-a ye sir thi-a tilah. kamade ar kagde kunne ko-ili-ah. mande amal karedi-a e sea-e tinah. ॥49॥ farida kann musla suf gal dil kati guruh vat. bajar dise channa dil anDhi-ari rat. ॥50॥ farida rati rat na nikle ye tan chire ko-e. yo tan rate rab si-o tin tan rat na jo-e. ॥51॥ mehla 3. ih tan sabjo rat he rat bin tann na jo-e. yo sah rate apne tit tan lobh rat na jo-e. bhe pa-i-e tan kjin jo-e lobh rat vichaju ya-e. yi-o besantar Dhat suDh jo-e ti-o jar ka bha-o durmat mel gava-e. Nanak te yan sohne ye rate jar rang la-e. ॥52॥ farida so-i sarvar dhudh laju yithaju labji vath. chhaparh dhudhe ki-a jove chikarh dube jath. ॥53॥ farida nandhi kant na ravi-o vadi thi mu-i-as. Dhan kuke^Ndi gor me^N te sah na mili-as. ॥54॥ farida sir pali-a darji pali muchha^N bji pali-a^N. re man gajile bavle maneh ki-a rali-a^N. ॥55॥ farida kothe Dhukan ket-rja pir nid-rji nivar. yo dih laDhe ganve ga-e vilarh vilarj. ॥56॥ farida kothe mandap marji-a et na la-e chit. miti pa-i atolavi ko-e na josi mit. ॥57॥ farida mandap mal na la-e marag satani chit Dhar.

Página 1381

sa-i ya-e sam^Hal yithe hi ta-o vanyna. ॥58॥ farida yin^{Hi} kammi naji gun te kammrje visar. mat sarminda thivhi sa^N-i de darbar. ॥59॥ farida sajib di kar chakri dil di laji bhara^Nd. darvesa^N no lorji-e rukja^N di yira^Nd. ॥60॥ farida kale mede kaprje kala meda ves. gunhi bhari-a me fira lok kaje darves. ॥61॥ tati to-e na palve ye yal tubi de-e. farida yo dohagan rab di yhuredi yure-e. ॥62॥ ya^N ku-ari ta cha-o vivaji ta^N mamle. farida ejo pachjota-o vat ku-ari na thi-e. ॥63॥ kalar keru chhaprji a-e ulthe janyh. chinyu borjni^H na piveh udan sandi danyh. ॥64॥

Farid, has llegado hasta la Puerta del Señor, ¿Has visto el *Gong* ahí?, a este objeto sin culpas le están pegando, imagina lo que nos espera a nosotros los de las verdaderas faltas. (39)

Farid, en todas y en cada hora es apaleado, y esto es cada día, este bello cuerpo es como el *Gong*, pasa sus noches en dolor. (40)
P. 1380.

Sheik Farid se ha puesto viejo y su cuerpo empieza a tambalear, aún si viviera por cientos de años, su cuerpo terminaría siendo polvo. (41)

Farid te suplica oh Señor, no hagas que me siente en la puerta de otro, si eso es lo que planeas, entonces mejor quítame la vida. (42)

Con el hacha en su hombro y la cubeta sobre su cabeza, el leñador se dispone a cortar el árbol, dice *Farid*, extraño a mi Señor, pero tú extrañas el carbón. (43)

Farid, algunos tienen mucha harina, mientras que otros no tienen sal, cuando van más allá de este mundo, ahí se verá quién enfrenta las consecuencias de sus errores. (44)

Los tambores resonaron en su honor, los doseles hondeaban sobre ellos, y las trompetas anunciaron su llegada, ahora se han ido a dormir al cementerio, enterrados como pobres huérfanos. (45)

Farid, quienes construyeron casas, mansiones y cómodos edificios, se han ido también, hicieron falsos arreglos y fueron echados a sus tumbas. (46)

Farid, hay tantas costuras en el abrigo, pero no hay ninguna en el Alma. Los *Sheiks* y sus discípulos han partido todos, cada uno en su propio momento. (47)

Farid, las dos lámparas están encendidas, pero la muerte ha llegado de todas formas y tiene capturada la fortaleza del cuerpo y ha ultrajado el corazón, ella extingue la lámpara y se va. (48)

Farid, mira lo que le ha pasado al algodón y a la semilla de ajonjolí, a la caña de azúcar y al papel, a las vasijas de barro y al carbón, esto les espera a los que se comportan con maldad en su corazón. (49)

Farid, llevas tu chal de oración sobre tus hombros, y tu túnica *sufi*, tus palabras son dulces, pero llevas una daga en el corazón, por fuera te vez reluciente, pero tu corazón es tan oscuro como la noche.(50)

Farid, ni una gota de sangre se derramaría si soy cortado, los cuerpos que están imbuidos en el Señor no contienen ninguna sangre. (51)

Mejl Guru Amar Das, Tercer Canal Divino.

Este cuerpo es todo sangre, sin sangre no podría existir, los que están imbuidos con su Señor, no traen la avaricia en la sangre, cuando el Temor de Dios llena tu cuerpo, la sangre se adelgaza y la avaricia desaparece. Así como el metal es purificado por el fuego, el Temor Reverencial de Dios remueve los residuos de cochambre en la mente malvada, oh, dice *Nanak*, los humildes se ven bellos cuando están imbuidos en el Amor del Señor. (52)

Farid, busca ese Lago Sagrado, en donde lo genuino puede ser encontrado. ¿Por qué buscar en el charco?, tu mano sólo se hundiría en el fango. (53)

Farid, cuando está joven, ella no disfruta de su Esposo y cuando crece, muere, tendida en la tumba, la novia Alma llora y dice, no te conocí, oh mi Señor. (54)

Farid, tu cabello se ha vuelto gris y tu bigote también, oh mente insana e inconsciente, ¿por qué te dejas llevar por los placeres mundanos? (55)

Farid, ¿qué tanto puedes andar por el techo?, vives dormida para tu Marido. ¡Despierta! Los días que te fueron concedidos están contados y están transcurriendo sin parar. (56)

Farid, casas, mansiones y balcones, no te apegues a ellos, cuando todo se colapse y se convierta en polvo, ninguno de ellos te acompañará. (57)

Farid, no te enfoques en las mansiones ni en el dinero, concentra tu conciencia en la muerte, tu poderoso enemigo. **P. 1381.** (58)

Farid, recuerda ese Lugar a donde tienes que ir. (58)

Farid, las acciones que no traen Mérito, olvídate de ellas, de otra forma serás puesto en vergüenza en la Corte del Señor. (59)

Farid, trabaja para tu Señor y Maestro, disipa las dudas de tu corazón, los humildes derviches tienen el aguante y la paciencia de los árboles. (60)

Farid, mi vestimenta está negra, estoy rodeado de maldad y aún así me llaman Santo. (61)

La cosecha que se ha quemado no florecerá, aunque se le llene de agua, dice *Farid*, la que es abandonada por su Esposo, se lamenta y se acongoja. (62)

Cuando es virgen, está llena de deseos, pero cuando se casa, entonces sus problemas comienzan, dice *Farid*, ella se arrepiente de que no puede ser virgen otra vez. (63)

Los cisnes se han posado en un estanque de agua salada, meten sus cabezas, pero no beben del agua y parten sedientos. (64)

ਹੰਸ ਉਡਰਿ ਕੋਧੈ ਪਇਆ ਲੋਕੁ ਵਿਡਾਰਣਿ ਜਾਇ ॥ ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕੋਧਾ ਖਾਇ ॥੬੫॥ ਚਲਿ ਚਲਿ ਗਈਆਂ ਪੰਥੀਆਂ ਜਿਨੀਂ ਵਸਾਏ ਤਲ ॥ ਫਰੀਦਾ ਸਰੁ ਭਰਿਆ ਭੀ ਚਲਸੀ ਥੋਕੇ ਕਵਲ ਇਕਲ ॥੬੬॥ ਫਰੀਦਾ ਇਟ ਸਿਰਾਣੈ ਭੁਇ ਸਵਣੁ ਕੀਤਾ ਲਤਿਓ ਮਾਸਿ ॥ ਕੋਤਤਿਆ ਜੁਗੁ ਵਾਪਰੇ ਇਕੁਤੁ ਪਇਆ ਪਾਸਿ ॥੬੭॥ ਫਰੀਦਾ ਭੰਨੀ ਘੜੀ ਸਵੈ-ਨਵੀਂ ਟੁਟੀ ਨਾਗਰ ਲਜੁ ॥ ਅਜਰਾਈਲੁ ਫਰੋਸਤਾ ਕੈ ਘਰਿ ਨਾਨੀ ਅਜੁ ॥੬੮॥ ਫਰੀਦਾ ਭੰਨੀ ਘੜੀ ਸਵੈ-ਨਵੀਂ ਟੁਟੀ ਨਾਗਰ ਲਜੁ ॥ ਜੋ ਸਜਣੁ ਭੁਇ ਭਾਰੁ ਥੋ ਸੋ ਕਿਓ ਆਵਹਿ ਅਜੁ ॥੬੯॥ ਫਰੀਦਾ ਬੋ ਨਿਵਾਜਾ ਕੁਤਿਆ ਏਹੁ ਨ ਭਲੀ ਰੀਤਿ ॥ ਕਬਹੀ ਚਲਿ ਨ ਆਇਆ ਪੰਜੇ ਵਖਤੁ ਮਸੀਤਿ ॥੭੦॥ ਉਠੁ ਫਰੀਦਾ ਉਜੁ ਸਾਜਿ ਸੁਬਹੁ ਨਿਵਾਜ ਗੁਜਾਰਿ ॥ ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥੭੧॥ ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ ॥ ਕੰਨੇ ਹੇਠਿ ਜੁਲਾਈਐ ਬਾਲਣੁ ਸਦੈ ਥਾਇ ॥੭੨॥ ਫਰੀਦਾ ਕਿਥੈ ਤੋੜੈ ਮਾਪਿਆ ਜਿਨੀਂ ਤੁ ਜਣਿਓਹਿ ॥ ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਨ ਪਤੀਓਹਿ ॥੭੩॥ ਫਰੀਦਾ ਮਨੁ ਮੈਦਾਨੁ ਕਰਿ ਟੋਏ ਟਿਬੇ ਲਾਹਿ ॥ ਅਗੈ ਮੁਲਿ ਨ ਆਵਸੀ ਦੋਜਕ ਸਦੀ ਭਾਹਿ ॥੭੪॥ ਮੁਹਲਾ ਪੈ ॥ ਫਰੀਦਾ ਖਾਲਕੁ ਖਲਕੁ ਮਹਿ ਖਲਕੁ ਵਸੈ ਰਬ ਮਾਹਿ ॥ ਮੰਦਾ ਕਿਸੇ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥੭੫॥ ਫਰੀਦਾ ਜਿ ਦਿਹਿ ਨਾਲਾ ਕੀ-ਪਆ ਜੇ ਗਲੁ ਕਪਹਿ ਚੁਖ ॥ ਪਵਨਿ ਨ ਇਤੀ ਮਾਮਲੇ ਸਹਾਂ ਨ ਇਤੀ ਦੁਖੁ ॥੭੬॥ ਚਬੁਣ ਚਲਣੁ ਰਤੰਨੁ ਸੇ ਸੁਣੀਅਰ ਬਹਿ ਗਏ ॥ ਹੋਤੇ ਮੁਤੀ ਧਾਹ ਸੇ ਜਾਨੀ ਚਲਿ ਗਏ ॥੭੭॥ ਫਰੀਦਾ

ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥ ਦੇਹੀ ਰੋਗੁ ਨ ਲਗਾਈ ਪਲੈ ਸਭੁ ਕਿਛੁ ਪਾਇ ॥੭੮॥ ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾਂ ਬਾਗੁ ॥ ਨਉਬਤਿ ਵਜੀ ਸੁਬਹੁ ਸਿਉ ਚਲਣੁ ਕਾ ਕਰਿ ਸਾਜੁ ॥੭੯॥ ਫਰੀਦਾ ਰਾਤਿ ਕਬੂਰੀ ਵੰਡੀਐ ਸੁਤਿਆ ਮਿਲੈ ਨ ਭਾਉ ॥ ਜਿਨ੍ਾ ਨੈਣ ਨੀਂਦਾਵਲੈ ਤਿਨ੍ਹਾ ਮਿਲਣੁ ਕੁਆਉ ॥੮੦॥ ਫਰੀਦਾ ਮੈ ਜਾਨਿਆ ਦੇਖੁ ਮੁਝ ਕੁ ਦੁਖੁ ਸਬਾਇਐ ਜਗਿ ॥ ਉਚੇ ਚਤਿ ਕੈ ਦੇਖਿਆ ਤੂੰ ਘਰਿ ਘਰਿ ਏਹਾ ਅਗਿ ॥੮੧॥ ਮਹਲਾ ੫ ॥ ਫਰੀਦਾ ਭੂਮਿ ਰੰਗਾਵਲੀ ਮੰਤਿ ਵਿਸੁਲਾ ਬਾਗ ॥ ਜੋ ਜਨ ਪੀਰਿ ਨਿਵਾਜਿਆ ਤਿਨ੍ਹਾ ਅੰਚੁ ਨ ਲਾਗੁ ॥੮੨॥ ਮਹਲਾ ੫ ॥ ਫਰੀਦਾ ਉਮਰੁ ਸੁਹਾਵੜੀ ਸੰਗਿ ਸੁਵੰਨਤੀ ਦੇਹ ॥ ਵਿਰਲੇ ਕੋਈ ਪਾਈਅਨਿ ਜਿਨ੍ਹਾ ਪਿਆਰੇ ਨੇਹ ॥੮੩॥ ਕੰਧੀ ਵਹਣੁ ਨ ਢਾਹਿ ਤਉ ਭੀ ਲੇਖਾ ਦੇਵਣਾ ॥ ਜਿਧਰਿ ਰਬ ਰਜਾਇ ਵਹਣੁ ਤਿਦਾਉ ਗੰਓ ਕਰੇ ॥੮੪॥ ਫਰੀਦਾ ਡੁਖਾ ਸੇਤੀ ਦਿਹੁ ਗਇਆ ਸੁਲਾਂ ਸੇਤੀ ਰਾਤਿ ॥ ਖੜਾ ਪੁਕਾਰੇ ਪਾਤਣੀ ਬੋੜਾ ਕਪਰਿ ਵਾਤਿ ॥੮੫॥ ਲੰਮੀ ਲੰਮੀ ਨਦੀ ਵਹੈ ਕੰਧੀ ਕਰੈ ਹੇਤਿ ॥ ਬੋਤੋ ਨੋ ਕਪਰੁ ਕਿਆ ਕਰੇ ਜੋ ਪਾਤਣੁ ਰਹੈ ਸੁਚੇਤਿ ॥੮੬॥ ਫਰੀਦਾ ਗਲੀਂ ਸੁ ਸਜਣ ਵੀਹੁ ਇਕੁ ਢੰਦੋਈ ਨ ਲਹਾਂ ॥ ਧੁਖਾਂ ਜਿਉ ਮਾਂਲੀਹ ਕਾਰਣਿ ਤਿਨ੍ਹਾਂ ਮਾ ਪਿਰੀ ॥੮੭॥ ਫਰੀਦਾ ਇਹੁ ਤਨੁ ਭਉਕਣਾੋ ਨਿਤੁ ਨਿਤੁ ਦੁਖੀਐ ਕਉਣੁ ॥ ਕੰਨੀ ਬੁਜੇ ਦੋ ਰਹਾਂ ਕਿਤੀ ਵਗੈ ਪਉਣੁ ॥੮੮॥ ਫਰੀਦਾ ਰੂਬੁ ਖੁਜਰੀ ਪਕੀਆਂ ਮਾਖਿਅ ਨੁਈ ਵਹੰਨੁ ॥ ਜੋ ਜੋ ਵੇਛੈ ਡੀਹਤਾ ਸੋ ਉਮਰੁ ਹਥ ਪਵੰਨਿ ॥੮੯॥ ਫਰੀਦਾ ਤਨੁ ਸੁਕਾ ਪਿਜਰੁ ਬੀਆ ਤਲੀਆਂ ਖੰਡਹਿ ਕਾਗ ॥ ਅਜੈ ਸੁ ਰਬੁ ਨ ਬਾਹੁਤਿਓ ਦੇਖੁ ਬੰਦੇ ਕੈ ਭਾਗ ॥੯੦॥ ਕਾਰਾ ਕਰੁੰਗ ਢੰਢਲਿਆ ਸਗਲਾ ਖਾਇਆ ਮਾਸੁ ॥ ਏ ਦੁਇ ਨੋਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥੯੧॥

hans udar koDhre pa-i-a lok vidaran ya-e. gajila lok na yanda jans na koDhra kja-e. ॥65॥ chal chal ga-i-a pankji-a^N yin^Hi vasa-e tal. farida sar bhari-a bji chalsi thake kaval ikal. ॥66॥ farida it sirane bhu-e savan kirja larji-o mas. ket-rji-a yug vapre ikat pa-i-a pas. ॥67॥ farida bhanni gharji savannvi tuti nagar le. era-il faresta ke ghar nathi e. ॥68॥ farida bhanni gharji savannvi tuti nagar le. yo sean bhu-e bjar the se ki-o avaji e. ॥69॥ farida be nivea kuti-a e na bhali rit. kabji chal na a-i-a panye vakjat masit. ॥70॥ uth farida uyu se subah nive guyar. yo sir sa^N-i na nive so sir kap utar. ॥71॥ yo sir sa-i na nive so sir kiye ka^N-e. kunne heth yala-i-e balan sande tha-e. ॥72॥ farida kithe tede mapi-a yin^Hi tu yani-ohi. te pashu o-e lad ga-e tu^N ee na patinohi. ॥73॥ farida man medan kar to-e tibe laji. age mul na avsi doyak sandi bhaji. ॥74॥ mehla 5. farida kjalak kjalak meh kjalak vase rab maji. manda kis no akji-e ya^N tis bin ko-i naji. ॥75॥ farida ye diji nala kapi-a ye gal kapeh chukj. pavan na iti mamle saja^N na iti dukj. ॥76॥ chaban chalan ratann se suni-ar baji ga-e. herje muti Dhah se yani chal ga-e. ॥77॥ farida bure da bhala kar gusa man na jadha-e.

Página 1382

dei rog na lag-i pale sabh kichh pa-e. ॥78॥ farida pankj parajuni duni suhava bag. na-ubat vei subah si-o chalan ka kar se. ॥79॥ farida rat kathuri vandi-e suti-a mile na bha-o. yin^Ha nen ni^Ndravale tin^Ha milan ku-a-o. ॥80॥ farida me yani-a dukj muyh ku dukj saba-i-e yag. uche charh ke dekji-a ta^N ghar ghar ea ag. ॥81॥ mehla 5. farida bhum rangavali manyh visula bag. yo yan pir nivei-a tin^Ha anch na lag. ॥82॥ mehla 5. farida umar suhavarji sang suvannrji de. virle ke-i pa-i-an yin^Ha pi-are ne. ॥83॥ kanDhi vajan na dhaji ta-o bji lekja devna. yiDhar rab rea-e vajan tiDha-u ga^N-o kare. ॥84॥ farida dukja seti dihu ga-i-a sula^N seti rat. kjarja pukare pat-ni berja kapar vat. ॥85॥ lammi lammi nadi vaje kanDhi kere het. berje no kapar ki-a kare ye patan raje suchet. ॥86॥ farida gali^N so sean vih ik dhu^Ndhedi na laja^N. Dhukja^N yi-o ma^Nlih karan tin^Ha ma piri. ॥87॥ farida ih tan bha-ukana nit nit dukji-e ka-un. kanni buye de raja^N kiti vage pa-un. ॥88॥ farida rab kjeuri paki-a^N makji-a na-i vaja^Nni^H. yo yo vanye^N dihrha so umar jath pavann. ॥89॥ farida tan suka pinyar thi-a tali-a^N kju^Ndeh kag. ee so rab na bajarji-o dekj bande ke bhag. ॥90॥ kaga karang dhandholi-a sagla kja-i-a mas. e du-e nena mat chhuha-o pir dekjan ki as. ॥91॥

Ellos parten y aterrizan en un campo de granos y la gente los espanta, esos inconscientes no entienden que los cisnes no comen granos. (65)

Los pájaros que vivían en los estanques han volado, el estanque también se secará, y sólo la Flor de Loto permanecerá. (66)

Farid, una piedra será tu almohada y la tierra será tu cama y los gusanos se comerán tu carne, muchas épocas pasarán, y seguirás ahí acostado. (67)

Farid, tu bello cuerpo se destruirá, y el sutil hilo de la respiración se romperá, ¿en qué casa estará de invitado el mensajero de la muerte el día de hoy? (68)

Farid, tu bello cuerpo se destruirá y el sutil hilo de la respiración se romperá, ¿en qué casa estará de invitado el mensajero de la muerte el día de hoy?, los que fueron una carga en la tierra, ¿cómo pueden venir hoy? (69)

Farid, oh perro sin fe, este no es un buen modo de vida, nunca vienes a la mezquita para hacer tus cinco oraciones. (70)

Levántate, dice Farid, y limpia tu ser, realiza tus oraciones de la mañana, y esa cabeza que no se postra ante el Señor, córtala y remuévela. (71)

¿Qué se puede hacer con esa cabeza que no se postra ante el Señor?, ponla en la chimenea en vez de en la hoguera. (72)

Farid, ¿dónde está tu madre y tu padre? ¿De quién naciste en el mundo? Ellos se han ido y aún así no quieres aceptar que también te tienes que ir. (73)

Farid, tranquilízate, ya no hay montañas en el camino, de aquí en adelante el fuego de tus pasiones ni siquiera se te acercará. (74)

Mejl Guru Aryan Dev, Quinto Canal Divino.

Farid, el Creador está en la Creación y la creación habita en Dios, ¿a quién le podemos llamar malo? No existe nada sin Él. (75)

Farid, si ese día en que mi cordón umbilical fue cortado, mi cabeza hubiera sido cortada en vez, no hubiera caído en tantos problemas, ni enfrentado tantas dificultades. (76)

Mis dientes, pies, ojos y oídos han dejado de funcionar, mi cuerpo se retuerce, aquellos a quienes conocía se han ido. (77)

Dice Farid, respóndele a la maldad con bondad, no llenes tu mente de enojo, **P. 1382.** tu cuerpo no sufrirá de ninguna enfermedad y obtendrás todo. (78)

Farid, el pájaro es un invitado en el bello jardín del mundo, las campanas de la mañana están sonando, prepárate para ir. (79)

Farid, el aroma de Musgo sale de noche, y quien se encuentra dormido no se le impregna, quienes son de sueño pesado, ¿cómo podrían recibirlo? (80)

Farid, pensé que sólo yo tenía problemas, el mundo entero tiene problemas, cuando subí la montaña y vi alrededor, pude ver fuego en cada hogar. (81)

Mejl Guru Aryan Dev, Quinto Canal Divino.

Farid, en medio de la bella tierra hay un jardín de espinas, los humildes, bendecidos por su Maestro no sacan ni siquiera un pequeño rasguño. (82)

Mejl Guru Aryan Dev, Quinto Canal Divino.

Farid, la vida es bendita y preciosa junto con el bello cuerpo, pero encuentra uno a muy pocos que viven enamorados del Bienamado Señor. (83)

Farid, oh río, no destruyas tus orillas, pues serás llamado a entregar cuentas también, el río fluye en la dirección que el Señor decide. (84)

Farid, el día transcurre en el dolor y en la noche hay ansiedad, el barquero se levanta y grita, el barco está en el remolino. (85)

El fluye y fluye, le deleita comerse sus orillas, ¿qué le puede pasar al barco en el remolino si el barquero permanece alerta? (86)

Farid, docenas dicen ser amigos, pero no he podido encontrar ni siquiera uno, añoro a mi Bienamado, como el fuego que se extingue. (87)

Farid, el cuerpo ladra todo el tiempo, ¿quién puede aguantar ese sufrimiento?, he puesto tapones en mis oídos y no me importa qué tanto el viento sopla. (88)

Farid, el tiempo de Dios ha madurado y los ríos de miel fluyen, con cada día que pasa tu vida se acaba. (89)

Farid, mi acabado cuerpo se ha vuelto un esqueleto y los cuervos picotean mis manos, aún ahora Dios no ha llegado en mi ayuda, escucha, este es la suerte del mortal. (90)

Los cuervos se han comido toda mi carne pero por favor no toquen estos ojos pues tengo que ver a mi Señor. (91)

ਕਾਗਾ ਚੁੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ ॥ ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਤੁ ਖਾਹਿ ॥੯੨॥ ਫਰੀਦਾ ਗਰ ਨਿਮਾਣੀ ਸਭੁ ਕਰੈ ਨਿਘਰਿਆ ਘਰਿ ਆਉ ॥ ਸਰਪਰੁ ਮੈਥੈ ਆਵਣਾ ਮਰਣਹੁ ਨ ਡਰਿਆਹੁ ॥੯੩॥ ਏਨੀ ਲੋਇਣੀ ਦੇਖਦਿਆ ਕੋਤੀ ਚਲਿ ਗਈ ॥ ਫਰੀਦਾ ਲੋਕਾਂ ਆਪੁ ਆਪਣੀ ਮੈ ਆਪਣੀ ਪਈ ॥੯੪॥ ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥ ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜੁਗੁ ਤੇਰਾ ਹੋਇ ॥੯੫॥ ਕੱਧੀ ਉਤੈ ਰੁਖੜਾ ਕਿਚਰਕੁ ਬੁਨੈ ਧੀਰੁ ॥ ਫਰੀਦਾ ਕਚੈ ਭਾਂਡੈ ਰੁਖੀਐ ਕਿਚਰੁ ਤਾਈ ਨੀਰੁ ॥੯੬॥ ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ

ਤਲਿ ॥ ਗੋਰਾਂ ਸੇ ਨਿਮਾਣੀਆ ਬਹਸਨਿ ਰੁਹਾਂ ਮਲਿ ॥ ਆਖੀ ਸੇਖਾ ਬੰਦਗੀ ਚਲਣੁ ਅਜੁ ਕਿ ਕਲਿ ॥੯੭॥ ਫਰੀਦਾ ਮਉਤੇ ਦਾ ਬੋਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ ॥ ਅਗੈ ਦੋਜਕੁ ਤਪਿਆ ਸੁਣੀਐ ਹੁਲ ਪਵੈ ਕਾਹਾਹਾ ॥ ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ ॥ ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹੁ ਓਗਾਹਾ ॥੯੮॥ ਫਰੀਦਾ ਦਰੀਆਵੈ ਕੰਨੈ ਬਗੁਲਾ ਬੋਠਾ ਕੋਲ ਕਰੈ ॥ ਕੋਲ ਕਰੇਦੇ ਹੋਤ ਨੋ ਅਚਿਤੇ ਬਾਜ ਪਏ ॥ ਬਾਜ ਪਏ ਤਿਸੁ ਰਬ ਦੇ ਕੋਲਾਂ ਵਿਸਰੀਆਂ ॥ ਜੋ ਮਨਿ ਚਿਤਿ ਨ ਚੇਤੈ ਸਨਿ ਸੋ ਗਾਲੀ ਰਬ ਕੀਆਂ ॥੯੯॥ ਸਾਢੇ ਤੇ ਮਣ ਦੇਹਰੀ ਚਲੈ ਪਾਣੀ ਅੰਨਿ ॥ ਆਇਓ ਬੰਦਾ ਦੁਨੀ ਵਿਚਿ ਵੱਤ ਆਸੁਣੀ ਬੰਨਿ ॥ ਮਲਕਲ ਮਉਤ ਜਾਂ ਆਵਸੀ ਸਭੁ ਦਰਵਾਜੇ ਭੰਨਿ ॥ ਤਿਨਾ ਪਿਆਰਿਆ ਭਾਈਆਂ ਅਗੈ ਦਿਤਾ ਬੰਨਿ ॥ ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨਿ ॥ ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹੁ ਆਏ ਕੰਮਿ ॥੧੦੦॥ ਫਰੀਦਾ ਹੋਉ ਬਲਿ-ਹਾਰੀ ਤਿਨੁ ਪੰਥੀਆ ਜੰਗਲਿ ਜਿਨਾ ਵਾਸੁ ॥ ਕਕਰੁ ਚਗੁਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ ॥੧੦੧॥ ਫਰੀਦਾ ਰੁਤਿ ਫ਼ਿਰੀ ਵ੍ਰਣੁ ਕੰਬਿਆ ਪਤੁ ਝੜੇ ਝਤਿ ਪਾਹਿ ॥ ਚਾਰੇ ਕੁੰਡਾ ਢੁਢੀਆਂ ਰਹਣੁ ਕਿਥਾਉ ਨਾਹਿ ॥੧੦੨॥ ਫਰੀਦਾ ਪਾਤਿ ਪਟੋਲਾ ਧਜੁ ਕਰੀ ਕੰਬਲਤੀ ਪਹਿਰੇਉ ॥ ਜਿਨੀ ਵੇਸੀ ਸਹੁ ਮਿਲੈ ਸੇਈ ਵੇਸੁ ਕਰੇਉ ॥੧੦੩॥ ਮਃ ੩ ॥ ਕਾਇ ਪਟੋਲਾ ਪਾਤਤੀ ਕੰਬਲਤੀ ਪਹਿਰੇਇ ॥ ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ ॥੧੦੪॥ ਮਃ ੫ ॥ ਫਰੀਦਾ ਗਰਬੁ ਜਿਨਾ ਵਡਿਆਈਆ ਧਨਿ ਜੋਬਨਿ ਆਗਾਹੁ ॥ ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ॥੧੦੫॥ ਫਰੀਦਾ ਤਿਨਾ ਮੁਖ ਡੁਰਾਵਣੇ ਜਿਨਾ ਵਿਸਾਰਿਓਨੁ ਨਾਉ ॥ ਅਥੈ ਦੁਖ ਘਣੇਰਿਆ ਅਗੈ ਠਹਿਰੁ ਨ ਠਾਉ ॥੧੦੬॥ ਫਰੀਦਾ ਪਿਛਲੁ ਰਾਤਿ ਨ ਜਾਗਿਓਹਿ ਜੀ-ਵਦਤੈ ਮੁਇਓਹਿ ॥ ਜੇ ਤੇ ਰਬੁ ਵਿਸਾਰਿਆ ਤ ਰੁਬਿ ਨੁ ਵਿਸਰਿਓਹਿ ॥੧੦੭॥ ਮਃ ੫ ॥ ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜੁ ॥ ਅਲਹੁ ਸੋਝੀ ਰਤਿਆ ਏਹੁ ਸਚਾਵਾਂ ਸਾਜੁ ॥੧੦੮॥ ਮਃ ੫ ॥ ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲੁ ਤੇ ਲਾਹਿ ਵਿਕਾਰੁ ॥ ਅਲਹੁ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ ॥੧੦੯॥ ਮਃ ੫ ॥ ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ ॥ ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰੁ ॥੧੧੦॥ ਮਃ ੫ ॥ ਫ਼ਰੀਦਾ ਦਿਲੁ ਰੱਤਾ ਇਸੁ ਦੁਨੀ ਸਿਉ ਦੁਨੀ ਨ ਕਿਤੇ ਕੰਮਿ

॥ ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ ॥੧੧੧॥

kaga chund na pinyra base ta udar yaji.
yiṯ pinyre mera sajo vase mas na tidu kjaḯi. ॥92॥
farida gor nimaṇi sad kare nighri-a ghar a-o.
sarpār methe avṇa marnaju na dari-aju. ॥93॥
eni lo-ini deḯj-di-a keti chal ga-i.
farida loka^N apo apni me apni pa-i. ॥94॥
ap savareh me mileh me mili-a suḯj jo-e.
farida ye tu mera jo-e rajeh sabh yag tera jo-e. ॥95॥
kanDhi ute rukj-rija kichrak banne Dhir.
farida kache bha^Nde rakji-e kicjar ta-i nir. ॥96॥
farida majal nisakjan reh ga-e vasa a-i-a tal.

Página 1383

gora^N se nimaṇi-a bahsan ruha^N mal.
akji^N sekja bandagi chalan e ke kal. ॥97॥
farida ma-ute da banna eve dise yi-o dari-ave dhaja.
age doyak tapi-a suni-e hul pave kajaja.
ikna no sabh soyhi a-i ik firde veparvaja.
amal ye kiṯi-a duni vich se dargeh ohaga. ॥98॥
farida dari-ave kan^He bagula betha kel kare.
kel karede janyh no achinte be pa-e.
be pa-e tis rab de kela^N visri-a^N.
yo man chit na chete san so gali rab ki-a^N. ॥99॥
sadhe tare man deuri chale paṇi ann.
a-i-o banda duni vich vaṯ asuni baneh.
malkal ma-ut ya^N avsi sabh darvee bhann.
tin^Ha pi-ari-a bha-i-a^N age diṯa baneh.
vekjhu banda chali-a chaju yani-a de ka^Nni^H.
farida amal ye kite duni vich dargeh a-e kamm. ॥100॥
farida ja-o balijadi tin^H pankji-a yangal yin^Ha vas.
kakar chugan thal vasan rab na chjodan pas. ॥101॥
farida ruṯ firi van kambi-a paṯ yjarje yjarh paji.
chare kunda dhu^Ndhi-a^N rajan kitha-u naji. ॥102॥
farida parh patola Dhe kari kamblarji pajire-o.
yin^Hi vesi sajo mile se-i ves kare-o. ॥103॥
mehla 3.
ka-e patola parj-ti kamblarji pajire-e.
Nanak ghar hi bethi-a sajo mile ye ni-aṯ ras kare-i. ॥104॥
mehla 5.

farida garab yin^Ha vadi-a-i-a Dhan yoban agah.
kjali chale Dhanī si-o tibe yi-o mihaju. ॥105॥
farida tina mukj daravane yina visari-on na-o.
ethe dukj ghaneri-a age tha-ur na tha-o. ॥106॥
farida picchhal raṯ na yagi-ohi yivad-rjo mu-i-ohi.
ye te rab visari-a ta rab na visari-ohi. ॥107॥
mehla 5.
farida kant rangvala vada vemuhṯe.
alah seti raṯi-a eu sachava^N se. ॥108॥
mehla 5.
farida dukj suḯj ik kar dil te laji vikar.
alah bhave so bhala ta^N labji darbar. ॥109॥
mehla 5.
farida duni vea-i vedi tu^N bji veeh nal.
so-i yi-o na veda yis alhu kardā sar. ॥110॥
mehla 5.
farida dil raṯa is duni si-o duni na kite kamm.

Página 1384

misal fakira^N gakj-rji so pa-i-e pur karamm. ॥111॥

Farid, oh cuervos, no picoteen mi esqueleto, emprendan su vuelo, no coman del esqueleto en donde mi Señor Esposo habita. (92)
Farid, la pobre tumba grita, oh, ser sin hogar, regresa a tu hogar, de seguro tendrás que regresar, no tengas temor de la muerte. (93)
Estos ojos han visto a muchos partir, la gente tiene su destino y yo el mío. (94)
Dios dice, si reformas tu ser, me encontrarás y estarás en Paz, o dice *Farid*, si eres mío, el mundo entero será tuyo. (95)

¿Cuánto puede el árbol permanecer a orillas del río? (96)
Farid, ¿cuánto puede permanecer el río en una maceta de barro blanda? (96)
Farid, las mansiones están vacías, quienes vivían ahí, han ido a vivir bajo tierra. **P. 1383.** (97)
Permanecen ahí, en las tumbas sin ningún honor. (97)

Farid, la orilla de la muerte se ve como la orilla del río, deslavada, más allá están los que regresan al fuego de sus pasiones, ahí se les escucha a los *Sheiks*, algunos entienden esto totalmente, mientras que a otros no les interesa. Los actos de este mundo, serán examinados en la Corte del Señor. (98)

Farid, la grulla gorgojea disfrutando a la orilla del río. Mientras disfruta, un halcón acecha, cuando el Halcón de Dios ataca, y el jugueteo termina, Dios actúa de forma inesperada. (99)

El cuerpo se nutre de agua y granos, el mortal llega al mundo con grandes expectativas, pero cuando el mensajero de la muerte llega, destruye todas las puertas, aprisiona y ata al mortal enfrente de sus amistades y parientes. Miren, el mortal es cargado y llevado en los hombros de cuatro seres, dice *Farid*, sólo las buenas acciones realizadas en el mundo serán de ayuda en la Corte del Señor. (100)

Farid, ofrezco mi ser a esas aves de la jungla, ellas picotean las raíces y viven en la tierra, pero no se alejan del lado del Señor. (101)

Farid, las estaciones cambian, los bosques se sacuden y las hojas caen, he buscado en las cuatro direcciones y no he encontrado por ningún lado, lugar de descanso alguno. (102)

Farid, he cortado mi ropa en pedazos, ahora sólo uso una cobija, uso sólo la ropa que me va a conducir hasta mi Señor. (103)

Mejl Guru Amar Das, Tercer Canal Divino.

¿Por qué despedazas tu ropa fina y utilizas esa cobija, oh, dice *Nanak*, aun sentado en tu propio hogar, puedes conocer al Señor, si estás en lugar requerido. (104)

Mejl Guru Aryan Dev, Quinto Canal Divino.

Farid, los que están muy orgullosos de su grandeza, riqueza y juventud, regresarán con las manos vacías del Señor, como las colinas de arena después de la lluvia. (105)

Farid, el semblante de quienes se olvidan del Nombre del Señor se observa demacrado, ellos sufren terribles dolores aquí, y en el más allá no encuentran refugio o lugar de descanso. (106)

Farid, si no te despiertas en las tempranas horas, antes del alba, para estar muerto mientras vivo, te estarás olvidando de Dios, pero Dios no se olvida de ti. (107)

Mejl Guru Aryan Dev, Quinto Canal Divino.

Farid, mi Señor Esposo está lleno de Dicha, es Grandioso y Autosuficiente, la decoración más preciosa es estar imbuido en el Señor Dios. (108)

Mejl Guru Aryan Dev, Quinto Canal Divino.

Farid, siente igual el dolor y el placer y erradica la corrupción de tu corazón, lo que sea que complace al Señor Dios es Bueno, entiende esto y llegarás hasta Su Corte. (109)

Mejl Guru Aryan Dev, Quinto Canal Divino.

Farid, el mundo baila como baila y tu bailas con él también, pero el Alma que está bajo la protección del Señor Dios, no baila al mismo son. (110)

Mejl Guru Aryan Dev, Quinto Canal Divino.

Farid, el corazón está imbuido en los asuntos del mundo, pero lo que es del mundo no le ayuda en nada. Es muy difícil ser como los fakires, los Santos sólo se dan con un *Karma* Perfecto. (111)

ਪਹਿਲੈ ਪਹਰੈ ਫੁਲਤਾ ਫਲੁ ਭੀ ਪਛਾ ਰਾਤਿ ॥ ਜੋ ਜਾਗੰਨਿ ਲਹੰਨਿ ਸੇ ਸਾਈ ਕੰਨੋ ਦਾਤਿ ॥੧੧੨॥ ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥ ਇਕਿ ਜਾਗੰਦੇ ਨਾ ਲਹਨਿ ਇਕਨਾ ਸੁਤਿਆ ਦੇਇ ਉਠਾਲਿ ॥੧੧੩॥ ਢੁਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ ॥ ਜਿਨ੍ਹਾਂ ਨਾਉ ਸੁਹਾਗਣੀ ਤਿਨ੍ਹਾਂ ਝਾਕ ਨ ਹੋਰ ॥੧੧੪॥ ਸਬਰ ਮੋਝ ਕਮਾਣ ਏ ਸਬਰੁ ਕਾ ਨੀਹਣੈ ॥ ਸਬਰੁ ਸੰਦਾ ਬਾਣੁ ਖਾਲਕੁ ਖਤਾ ਨ ਕਰੀ ॥੧੧੫॥ ਸਬਰੁ ਅੰਦਰਿ ਸਾਬਰੀ ਤਨੁ ਏਵੈ ਜਾਲੇਨਿ ॥ ਹੇਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ ॥੧੧੬॥ ਸਬਰੁ ਏਹੁ ਸੁਆਉ ਜੋ ਤੂੰ ਬੰਦਾ ਦਿਤੁ ਕਰਹਿ ॥ ਵਧਿ ਥੀਵਹਿ ਦਰੀਆਉ ਟੁਟਿ ਨ ਥੀ-ਵਹਿ ਵਾਹਤਾ ॥੧੧੭॥ ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤਿ ॥ ਇਕਨਿ ਕਿਨੈ ਚਾਲੀਐ ਦਰ-ਵੇਸਾਵੀ ਰੀਤਿ ॥੧੧੮॥ ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿ ॥ ਪੈਰੀ ਥਕਾਂ ਸਿਰਿ ਜੁਲਾਂ ਜੋ ਮੂੰ ਪਿਰੀ ਮਿਲੰਨਿ ॥੧੧੯॥ ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥ ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ ॥੧੨੦॥ ਹਉ ਢੁਢੇਦੀ ਸਜਣਾ ਸਜਣੁ ਮੈਡੇ ਨਾਲਿ ॥ ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਇ ਦਿਖਾਲਿ ॥੧੨੧॥ ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ ॥ ਡੁਬਿ ਮੁਏ ਬਗੁ ਬਪੁੜੇ ਸਿਰੁ ਤੁਲਿ ਉਪਰਿ ਪਾਉ ॥੧੨੨॥ ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੋਗੁ ॥ ਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ ॥੧੨੩॥ ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ ॥ ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ ॥੧੨੪॥ ਸਰਵਰ ਪੰਥੀ ਹੇਕੜੇ ਫਾਹੀਵਾਲ ਪਚਾਸ ॥ ਇਹੁ ਤਨੁ ਲਹਰੀ ਗਡੁ ਬਿਆ ਸਚੇ ਤੇਰੀ ਆਸ ॥੧੨੫॥ ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ॥ ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥੧੨੬॥ ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥ ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥੧੨੭॥ ਮਤਿ ਹੋਦੀ ਹੋਇ ਇਆਣਾ ॥ ਤਾਣੁ ਹੋਦੇ ਹੋਇ ਨਿਤਾਣਾ ॥ ਅਣਹੋਦੇ ਆਪੁ ਵੰਡਾਏ ॥ ਕੋ ਐਸਾ ਭਗਤੁ ਸਦਾਏ ॥੧੨੮॥ ਇਕੁ ਫਿਕਾ ਨ ਗਲਾਇ ਸਭਨਾ ਮੈ ਸਚਾ ਧਣੀ ॥ ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ ॥੧੨੯॥ ਸਭਨਾ ਮਨੁ ਮਾਣਿਕ ਠਾਹਣੁ ਮੂਲਿ ਮਚਾਂਗਵਾ ॥ ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ ॥੧੩੦॥

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਸਵਯੇ ਸ੍ਰੀ ਮੁਖਬਾਕੁ ਮਹਲਾ ੫ ॥

ਆਦਿ ਪੁਰਖੁ ਕਰਤਾਰ ਕਰਣ ਕਾਰਣ ਸਭ ਆਪੇ ॥ ਸਰਬ ਰਹਿਓ ਭਰਪੂਰਿ ਸਗਲ ਘਟ ਰਹਿਓ ਬਿਆਪੇ ॥ ਬੁਾਪਤੁ ਦੇਖੀਐ ਜਗਤਿ ਜਾਨੈ ਕਉਨੁ ਤੇਰੀ ਗਤਿ ਸਰਬ ਕੀ ਰਖਾ ਕਰੈ ਆਪੇ ਹਰਿ ਪਤਿ ॥ ਅਬਿਨਾਸੀ ਅਬਿਗਤ ਆਪੇ ਆਪਿ ਉਤਪਤਿ ॥ ਏਕੈ ਤੂਹੀ ਏਕੈ ਅਨ ਨਾਹੀ ਤੁਮ ਭਤਿ ॥ ਹਰਿ ਅੰਤੁ ਨਾਹੀ ਪਾਰਾਵਾਰੁ ਕਉਨੁ ਹੈ ਕਰੈ ਬੀਚਾਰੁ ਜਗਤ ਪਿਤਾ ਹੈ ਸਬ ਪ੍ਰਾਨ ਕੋ ਅਧਾਰੁ ॥ ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥ ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੧॥

pajile pahre fulrja fal bji pachha rat.
yo yaga^Nni^H lajann se sa-i kanno dat. ||112||
dati sajib sandi-a ki-a chale tis nal.
ik yagande na lahni^H ikn^Ha sutī-a de-e uthal. ||113||
dhudhedi-e suhag ku ṭa-o ṭan ka-i kor.
yin^Ha na-o suhagani tin^Ha yhak na jor. ||114||
sabar manyh kaman e sabar ka nihno.
sabar sanda ban kjalak kjaṭa na kari. ||115||
sabar andar sabri ṭan eve yaleni^H.
jon neik kjuda-e de bhet na kise den. ||116||
sabar eu su-a-o ye tu^N banda dirh karaji.
vaDh thiveh dari-a-o tut na thiveh vahrha. ||117||
farida darvesi gakj-rji choprji parit.
ikan kine chali-e darvesavi rit. ||118||
tan tape tanur yi-o balan jad bala^Nni^H.
peri thaka^N sir yula^N ye mu^N piri mila^Nni^H. ||119||
ṭan na ṭapa-e ṭanur yi-o balan jad na bal.
sir peri ki-a ferji-a andar piri nihal. ||120||
ha-o dhudhedi seṇa seṇ mede nal.
Nanak alakj na lakji-e gurmukj de-e dikjal. ||121||
hansa dekj tarandi-a бага a-i-a cha-o.
dub mu-e bag bapurje sir tal upar pa-o. ||122||
me yani-a vad jans he ṭa^N me kita sang.
ye yana bag bapurja yanam na bherji ang. ||123||
ki-a jans ki-a bagula ya ka-o nadar Dhare.
ye tis bhave nanka kagaju jans kare. ||124||
sarvar pankji hekrjo fajival pachas.
ih ṭan lahri gad thi-a sache teri as. ||125||
kavan so akjar kavan gun kavan so mani-a mant.
kavan so veso ja-o kari yit vas ave kant. ||126||
nivan so akjar kjavan gun yihba mani-a mant.
e ṭare bhene ves kar ṭa^N vas avi kant. ||127||
mat jodi jo-e i-ana.
ṭan jode jo-e niṭana.
anjode ap vanda-e.
ko esa bhagat sada-e. ||128||
ik fika na gala-e sabhna me sacha Dhani.
hi-a-o na kehi thaji manak sabh amolve. ||129||
sabhna man manik thajan mul macha^Ngva.
ye ṭa-o piri-a ḍi sik hi-a-o na thaje kaji ḍa. ||130||

Página 1385

ik-o^Nkar saṭ nam karta purakj nirbha-o nirver akal
murat euni sebha^N gur parsad.
sava-ye sari mukjbak-y mehla 5.
ad purakj kartar karan karan sabh ape.
sarab raji-o bharpur sagal ghat raji-o bi-ape.
ba-yapat dekji-e yagat yane ka-un teri gat sarab ki
rakj-ya kare ape jar pat.
abjinasi abigat ape ap utpat.
eke tuhi eke an naji tum bhat.
jar ant naji paravar ka-un he kare bicjar yagat pita
he sarab paran ko aDhar.
yan Nanak bhagat dar tul barahm samsar ek yih ki-a
bakjane.
ha^N ke bal bal bal bal sad balijar. ||1||

La primera ronda de la noche trae flores, las demás rondas traen frutas, quienes permanecen despiertos y concientes, reciben los Regalos del Señor. (112)

Los Regalos son de nuestro Señor y Maestro, y nadie Lo puede forzar a darlos, algunos están despiertos pero no los reciben, mientras que Él despierta de su sueño a otros y los bendice con Ellos. (113)

Buscas a tu Señor Esposo, debe de haber alguna falta en tu ser, los que se les conoce como Almas felices no buscan nada ni a nadie. (114)

En tu interior has de la Paciencia el arco y la cuerda tensada, has de la Paciencia la flecha, el Creador no dejará que falles tu tino. (115)

Los que son pacientes habitan en la Paciencia, así su cuerpo es consumido, viven cerca del Señor pero no revelan su secreto a nadie. (116)

Deja que la Paciencia sea tu propósito de vida y déjala asentar en tu ser, así te transformarás en un gran río y nunca te convertirás en un arroyo. (117)

Farid, es difícil ser un *Derviche*, un Santo, es más fácil disfrutar el pan cuando tiene mantequilla, sólo uno pocos siguen el Sendero de los Santos. (118)

Mi cuerpo se cocina como un horno, mis huesos se queman como la madera, si mis pies se cansan, caminaría sobre mi cabeza, si así encontrara a mi Bienamado. (119)

No dejes que tu cuerpo se caliente como un horno, y no quemen sus huesos como la madera, ¿qué daño les han causado sus pies y su cabeza? Observen a su Bienamado en su interior. (120)

Busco a mi Amigo, pero mi Amigo está ya en mi interior, oh dice *Nanak*, el Invisible Señor no puede ser visto, sólo se le revela al *Gurmukj*. (121)

Viendo a los cisnes nadar, las grullas se fascinaron, pero las pobres se ahogaron, y terminaron con su cabeza en el agua y las patas para arriba. (122)

Pensaba que era un gran cisne y me acerqué a él, de haber sabido que sólo era una pobre grulla, nunca en la vida mi sendero se hubiera cruzado con el de él. (123)

¿Quién es cisne y quién es grulla?, si Dios lo bendice con Su Mirada de Gracia, si así le complace, oh dice *Nanak*, transforma una grulla en un precioso cisne. (124)

Hay sólo un ave en el lago, pero hay cincuenta cazadores, este cuerpo es atrapado en las olas del deseo, oh mi Señor Verdadero, Tú eres mi Única Esperanza. (125)

¿Cuál es esa Palabra, esa Virtud y ese *Mantra* mágico? ¿Cuáles son esos ropajes que puedo usar para cautivar a mi Señor Esposo? (126)

La Humildad es la Palabra, el Perdón es la Virtud, y el Lenguaje Dulce es el *Mantra* Mágico, usa estas tres vestimentas, oh hermana y cautivarás a tu Señor Esposo. (127)

Si tienes Sabiduría, sé sencillo; si eres poderoso, muéstrate débil; y cuando no haya más que compartir, entonces comparte con otros. ¡Qué raro es encontrar a tal Devoto! (128)

No pronuncies ni siquiera una palabra hiriente, tu Señor y Maestro habita en todo, no rompas el corazón de nadie, éstas son todas joyas preciosas. (129)

La mente de todos es como una preciosa joya, no es nada bueno lastimarla, pues si deseas a tu Bienamado, entonces no rompas el corazón de nadie. (130) **P. 1385.**

Por la Gracia de Único Ser Supremo, el Eterno, el Todo Prevaleciente, Purusha, el Creador, Sin Miedo, Sin Enojo, el Ser más allá del Tiempo, No Encarnado, Auto Existente, el Iluminador.

Sweyas, recitadas en persona de la boca de

Guru Aryan Dev, Mejl Quinto Canal Divino.

Oh Primordial Dios nuestro Señor, Tú Mismo eres el Creador, la Causa de todas las causas, prevaleces por todas partes, llenando totalmente todos los corazones, eres visto compenetrando al mundo entero, ¿Quién podría conocer tu Estado? Tú proteges a todos y eres nuestro Señor y Maestro. Oh mi Señor Imperecedero y Sin Forma, Te das Forma a Ti Mismo, eres el Único Uno y nada ni nadie se parece a Ti. Oh Señor, no tienes Fin ni Límite, ¿Quién Te puede Contemplar? Eres el Padre del mundo, el Soporte de toda vida.

Tus Devotos están en Puerta, oh Dios, son como Tú, ¿Cómo podría el Sirviente *Nanak* describirlos con sólo unos labios?

Ofrezco mi vida en sacrificio, en sacrificio, por siempre en sacrificio a ellos. (1)

ਅੰਮ੍ਰਿਤ ਪ੍ਰਵਾਹ ਸਰਿ ਅਤੁਲ ਭੰਡਾਰ ਭਰਿ ਪਰੈ ਹੀ ਤੇ ਪਰੈ ਅੰਪਰ ਅਪਾਰ ਪਰਿ ॥ ਆਪਨੋ ਭਾਵਨੁ ਕਰਿ ਮੰਤ੍ਰਿ ਨ ਦੂਸਰੇ ਧਰਿ ਓਪਤਿ ਪਰਲੋ ਏਕੈ ਨਿਮਖ ਤੁ ਘਰਿ ॥ ਆਨ ਨਾਹੀ ਸਮਸਰਿ ਉਜੀਆਰੇ ਨਿਰਮਰਿ ਕੋਟਿ ਪਰਾਛਤ ਜਾਹਿ ਨਾਮ ਲੀਏ ਹਰਿ ਹਰਿ ॥ ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥ ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੨॥ ਸਗਲ ਭਵਨ ਧਾਰੇ ਏਕੁ ਥੋਂ ਕੀਏ ਬਿਸਥਾਰੇ ਪੁਰਿ ਰਹਿਓ ਸ੍ਰਬ ਮਹਿ ਆਪਿ ਹੋ ਨਿਰਾਰੇ ॥ ਹਰਿ ਗੁਨੋ ਨਾਹੀ ਅੰਤ ਪਾਰੇ ਜੀਅ ਜੰਤ ਸਭਿ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ॥

ਆਪ ਹੀ ਧਾਰਨ ਧਾਰੇ ਕੁਦਰਤਿ ਹੈ ਦੇਖਾਰੇ ਬਰਨੁ ਚਿਹਨੁ ਨਾਹੀ ਮੁਖ ਨ ਮਸਾਰੇ ॥ ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥ ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੩॥ ਸਰਬ ਗੁਣ ਨਿਧਾਨੋ ਕੀਮਤਿ ਨ ਗੁਨੋ ਧ੍ਰਾਨੋ ਉਚੇ ਤੇ ਉਚੋ ਜਾਨੀਜੈ ਪ੍ਰਭ ਤੇਰੇ ਥਾਨੋ ॥ ਮਨੁ ਧਨ ਤੇਰੇ ਧ੍ਰਾਨੋ ਏਕੈ ਸੁਤਿ ਹੈ ਜਹਾਨੋ ਕਵਨੁ ਉਪਮਾ ਦੇਉ ਬਡੇ ਤੇ ਬਡਾਨੋ ॥ ਜਾਨੈ ਕਉਨੁ ਤੇਰੇ ਭੋਉ ਅਲਖ ਅਪਾਰ ਦੇਉ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੋ ॥ ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥ ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿ-ਹਾਰਿ ॥੪॥ ਨਿਰੰਕਾਰੁ ਆਕਾਰ ਅਛਲ ਪੂਰਨ ਅਬਿ-ਨਾਸੀ ॥ ਹਰਖਵੰਤੁ ਆਨੰਤ ਰੂਪ ਨਿਰਮਲੋ ਬਿਗਾਸੀ ॥ ਗੁਣ ਗਾਵਹਿ ਬੇਅੰਤ ਅੰਤੁ ਇਕੁ ਤਿਲੁ ਨਹੀ ਪਾਸੀ ॥ ਜਾ ਕਉ ਹੋਹਿ ਕ੍ਰਿਪਾਲੁ ਸੁ ਜਨੁ ਪ੍ਰਭ ਤੁਮਹਿ ਮਿਲਾ-ਸੀ ॥ ਧੰਨਿ ਧੰਨਿ ਤੇ ਧੰਨਿ ਜਨ ਜਿਹ ਕ੍ਰਿਪਾਲੁ ਹਰਿ ਹਰਿ ਭਯਉ ॥ ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੋ ਰਹਿਓ ॥੫॥ ਸਤਿ ਸਤਿ ਹਰਿ ਸਤਿ ਸਤਿ ਸਤੋ ਸਤਿ ਭਣੀਐ ॥ ਦੂਸਰ ਆਨ ਨੁ ਅਵਰੁ ਪੁਰਖੁ ਪਉਰਾਤਨੁ ਸੁਣੀਐ ॥ ਅੰਮ੍ਰਿਤੁ ਹਰਿ ਕੋ ਨਾਮੁ ਲੈਤ ਮਨਿ ਸਭ ਸੁਖ ਪਾਏ ॥ ਜੇਹ ਰਸਨ ਚਾਖਿਓ ਤੇਹੁ ਜਨ ਤ੍ਰਿਪਤਿ ਅਘਾਏ ॥ ਜਿਹ ਠਾਕੁਰੁ ਸੁਪ੍ਰਸਨੁ ਭਯੋ ਸਤਸੰਗਤਿ ਤਿਹ ਪਿਆਰੁ ॥ ਹਰਿ ਗੁਰੁ ਨਾਨਕੁ ਜਿਨੁ ਪਰਸਿਓ ਤਿਨੁ ਸਭ ਕਲ ਕੀਓ ਉਧਾਰੁ ॥੬॥ ਸਚੁ ਸਭਾ ਦੀਬਾਣੁ ਸਚੁ ਸਚੇ ਪਹਿ ਧਰਿਓ ॥ ਸਚੈ ਤਖਤਿ ਨਿਵਾਸੁ ਸਚੁ ਤਪਾਵਸੁ ਕਰਿਓ ॥ ਸਚਿ ਸਿਰਜਿਉ ਸੰਸਾਰੁ ਆਪਿ ਆਭੁਲੁ ਨ ਭੁਲਉ ॥ ਰਤਨ ਨਾਮੁ ਅਪਾਰੁ ਕੀਮ ਨਹੁ ਪਵੈ ਅਮੁਲਉ ॥ ਜਿਹ ਕ੍ਰਿਪਾਲੁ ਹੋਯਉ ਗੁਬਿੰਦੁ ਸਰਬ ਸੁਖ ਤਿਨਹੁ ਪਾਏ ॥ ਹਰਿ ਗੁਰੁ ਨਾਨਕੁ ਜਿਨੁ ਪਰਸਿਓ ਤੇ ਬਹੁੰਤਿ ਫਿਰਿ ਜੋਨਿ ਨੁ ਆਏ ॥੭॥ ਕਵਨੁ ਜੇਗੁ ਕਉਨੁ ਗੁਾਨੁ ਧ੍ਰਾਨੁ ਕਵਨੁ ਬਿਧਿ ਉਸਤਿ ਕਰੀਐ ॥ ਸਿਧ ਸਾਧਿਕ ਤੇਤੀਸ ਕੋਰਿ ਤਿਰੁ ਕੀਮੋ ਨ ਪਰੀਐ ॥ ਬ੍ਰਹਮਾਦਿਕ ਸਨਕਾਦਿ ਸੇਖੁ ਗੁਣ ਅੰਤੁ ਨ ਪਾਏ ॥ ਅਗਹੁ ਗਹਿਓ ਨਹੀ ਜਾਇ ਪੁਰਿ ਸ੍ਰਬ ਰਹਿਓ ਸਮਾਏ ॥ ਜਿਹ ਕਾਟੀ ਸਿਲਕ ਦੁੱਯਾਲੁ ਪ੍ਰਭਿ ਸੇਇ ਜਨ ਲਗੇ ਭਗਤੇ ॥ ਹਰਿ ਗੁਰੁ ਨਾਨਕੁ ਜਿਨੁ ਪਰਸਿਓ ਤੇ ਇਤ ਉਤ ਸਦਾ ਮੁਕਤੋ ॥੮॥ ਪ੍ਰਭ ਦਾਤਉ ਦਾਤਾਰ ਪਰਿਉ ਜਾਚਕੁ ਇਕੁ ਸਰਨਾ ॥ ਮਿਲੈ ਦਾਨੁ ਸੰਤ ਰੇਨ ਜੋਹੁ ਲਗਿ ਭਉਜਲੁ ਤਰਨਾ ॥ ਬਿਨਤਿ ਕਰਉ ਅਰਦਾਸਿ

ਸੁਨਹੁ ਜੇ ਠਾਕੁਰ ਭਾਵੈ ॥ ਦੇਹੁ ਦਰਸੁ ਮਨਿ ਚਾਉ ਭਗਤਿ ਇਹੁ ਮਨੁ ਠਹਰਾਵੈ ॥ ਬਲਿਓ ਚਰਾਗੁ ਅੰਧਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ ॥ ਪ੍ਰਗਟੁ ਸਗਲੁ ਹਰਿ ਭਵਨੁ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ ॥੯॥

amrit parvah sar atul bhandar bjar pare hi te pare apar apar par. apuno bhavan kar mantar na dusro Dhar opat parloua eke nimakj to ghar. an naji samsar uyi-aro nirmar kot parachhat yaji nam li-e jar jar. yan Nanak bhagat dar tul barahm samsar ek yih ki-a bakjane. ha^N ke bal bal bal bal sad balijar. ॥2॥ sagal bhavan Dhare ek the^N ki-e bisthare pur raji-o sarab meh ap he nirare. jar gun naji ant pare yi-a yant sabh thare sagal ko data eke alakj murare.

Página 1386

ap hi Dharan Dhare kudrat he dekjare baran chihan naji mukj na masare. yan Nanak bhagat dar tul barahm samsar ek yih ki-a bakjane. ha^N ke bal bal bal bal sad balijar. ॥3॥ sarab gun niDhana^N kimat na ga-yana Dha-yana uche te uchou yaniye parabh tero thana^N. man Dhan tero parana^N eke sut he yajana^N kavan upma de-o bade te badana^N. yane ka-un tero bhe-o alakj apar de-o akal kala he parabh sarab ko Dhana^N. yan Nanak bhagat dar tul barahm samsar ek yih ki-a bakjane. ha^N ke bal bal bal bal sad balijar. ॥4॥ nirankar akar achhhal puran abjinas. harakjvant anant rup nirmal bigasi. gun gavaji be-ant ant ik til naji pasi. ya ka-o jo^Nhi kirpal so yan parabh tumeh milasi. Dhan Dhan te Dhan yan yih kirpal jar jar bha-ya-o. jar gur Nanak yin parsi-o se yanam maran duh the raji-o. ॥5॥ sat sat jar sat sat sate sat bhani-e. dusar an na avar purakj pa-uratan suni-e. amrit jar ko nam let man sabh sukj pa-e. ye rasan chakji-o te yan taripat agha-e. yih thakur suparsan bha-yo satsangat tih pi-ar. jar gur Nanak yin^H parsi-o tin^H sabh kul ki-o uDhar. ॥6॥ sach sabha diban sach sache peh Dhari-o. sache takjat nivas sach tapavas kari-o. sach siry-i-ya-o sansar ap abhul na bhula-o. ratan nam apar kim naji pave amula-o. yih kirpal jo-ya-o gobind sarab sukj tinhu pa-e. jar gur Nanak yin^H parsi-o te bajurh fir yon na a-e. ॥7॥ kavan yog ka-un ga-yan Dhean kavan biDh ustat kari-e. siDh saDhik tetis kor tir kim na pari-e. barahmadik sankad sekj gun ant na pa-e. agaju gaji-o naji ya-e pur sarab raji-o sama-e. yih kati silak da-yal parabh se-e yan lage bhagte. jar gur Nanak yin^H parsi-o te it ut sada mukte. ॥8॥ parabh data-o datar pari-ya-o yachak ik sarna. mile dan sant ren yeh lag bha-oyal tarna. binat kara-o ardas sunhu ye thakur bhave.

Página 1387

de daras man cha-o bhagat ih man thehrave. bali-o charag anDh-yar meh sabh kal uDhri ik nam Dharam. pargat sagal jar bhavan meh yan Nanak gur parbarahm. ॥9॥

Arroyos de Néctar Ambrosial fluyen, Tus Tesoros son Invaluables y se derraman por todas partes, eres el Padre de lo lejano, Infinito e Incomparablemente Bello. Haces lo que Te place y no tomas consejo de nadie, en Tu Hogar, la creación y la destrucción suceden en un instante. Nadie más es igual a Ti, Tu Luz es Inmaculada y Pura, millones de faltas son lavadas, cantando Tu Nombre, *Jar, Jar*.

Tus Devotos están en Puerta, oh Dios, son como Tú, ¿Cómo podría el Sirviente *Nanak* describirlos con sólo unos labios? Ofrezco mi vida en sacrificio, en sacrificio, por siempre en sacrificio a ellos. (2)

Estableciste los mundos desde Tu Interior y los extendiste en el exterior, prevaleces entre nosotros pero permaneces Desapegado de todo. Oh Señor, no hay fin ni límite en Tus Gloriosas Virtudes, todos los seres y criaturas son Tuyas, eres el Dador de todo, el Señor Invisible.

P. 1386.

Él Mismo Soporta el Universo, revelando toda Su Poderosa Potencia Creativa, no tiene color, forma, boca o barba.

Tus Devotos están en Puerta, oh Dios, son como Tú, ¿Cómo podría el Sirviente *Nanak* describirlos con sólo unos labios?

Ofrezco mi vida en sacrificio, en sacrificio, por siempre en sacrificio a ellos. (3)

Eres el Tesoro de toda Virtud. ¿Quién podría entender el Valor de Tu Sabiduría Espiritual y Meditación? Oh Señor, Tu Lugar es conocido como lo más Alto de lo alto. La mente, riqueza y respiración vital Te pertenecen sólo a Ti, el mundo está engarzado en Tu Hilo. ¿Qué Alabanzas podría ofrecerte? Eres lo más Grande de lo grande. ¿Quién podría conocer Tu Misterio? Oh Insondable, Infinito Señor Divino, Tu Poder es Imparable, oh Dios, eres el Soporte de todo.

Tus Devotos están en Puerta, oh Dios, son como Tú. ¿Cómo podría el Sirviente *Nanak* describirlos con sólo unos labios? Ofrezco mi vida en sacrificio, en sacrificio, por siempre en sacrificio a ellos. (4)

Oh sin Forma, Formado, imposible de engañar, Perfecto, Imperecedero, Lleno de Éxtasis, Ilimitado, Bello, Inmaculado y Floreciente Señor. Incontables son quienes recitan Tus Gloriosas Alabanzas, pero no conocen ni una pizca de Tu Extensión, ese ser humilde a quien otorgas el Rocío de Tu Misericordia, te encuentra. Oh Dios, Benditos, Benditos, Benditos son aquéllos seres humildes sobre quienes el Señor, *Jar, Jar*, esparce el Rocío de Su Misericordia. Quien sea que encuentra al Señor a través de *Guru Nanak*, es liberado de la muerte y del nacimiento. (5)

Se dice que el Señor es Verdad, Verdad, Verdad, Verdad, lo Verdadero de lo verdadero, no hay otro como Él, Él es el Ser Primordial, el Alma Primordial. Recitando el Nombre Ambrosial del Señor, el mortal es Bendecido con todas las Comodidades. Quienes Lo saborean con su paladar, esos seres Humildes viven satisfechos y llenos de sí mismos. La persona que complace a su Señor Maestro, vive enamorado de la *Saad Sangat*, la Verdadera Congregación. Quien encuentra al Señor mediante *Guru Nanak*, salva a todas sus generaciones. (6)

Verdadera es su Congregación y Su Corte, el Señor Verdadero ha establecido la Verdad, sentado en Su Trono de Verdad, Él administra la Justicia Verdadera.

El Verdadero Señor adornó el Universo entero, Él es Inefable, y no comete errores.

El *Naam*, el Nombre del Señor Infinito es la Joya, Su Valor no puede ser descrito y no tiene precio, esa persona sobre quien el Señor del Universo esparce Su Rocío de Misericordia obtiene todas las comodidades.

Los que tocan los Pies del Señor, a través de *Guru Nanak*, no tendrán que entrar en el ciclo de la reencarnación otra vez. (7)

¿Qué es la *Yoga*, la Sabiduría Espiritual y la Meditación y cuál es la forma de alabar al Señor?

Los *siddhas*, los buscadores, y los trescientos treinta y tres millones de dioses no pueden encontrar ni una pizca del Valor del Señor. Ni *Brahma*, ni *Sanak*, ni la serpiente de las mil cabezas, pueden encontrar los límites de Sus Gloriosas Virtudes. No puede uno entender al Incomprensible Señor, Él nos compenetra y prevalece en todo. Aquéllos a los que Dios ha liberado de sus amarras, esos humildes viven apegados a Su Alabanza de Devoción. Quienes encuentran al Señor mediante *Guru Nanak* son liberados para siempre, aquí y aquí después. (8)

Soy un pordiosero, busco el Santuario de Dios, el Dador de dadores, bendíceme por favor con el Regalo del Polvo de los Pies de los Santos, aferrado a ellos logro cruzar el terrorífico océano del mundo. Escucha por favor mi oración, si así Te complace, oh Mi Señor y Maestro.

P. 1387.

Mi mente añora la Bendita Visión de Tu *Darshan* y habita en la Alabanza de Devoción, la Lámpara se enciende en la oscuridad y todos son salvados en esta Era de *Kali*, mediante el Nombre y Fe en el *Dharma*. El Señor es revelado en todos lo mundos. Oh dice el Sirviente *Nanak*, el *Guru* es el Supremo Dios nuestro Señor. (9)